RAIDEEP INDUSTRIES LIMITED

Regd. Off: C-193 A, Phase VI, Focal Point, Ludhiana Punjab-141010, Ph no.: +91-161-2676893, 9814973250, Website: www.raideepindustries.com, Email id: raitex3@gmail.com, CIN: L18101PB1995PLC017415

Date: 14.08.2024

Head Listing Compliance **BSE Limited**Phiroze Jeejeebhoy Towers
Dalal Street, Mumbai-400001

Security code: 540270

Head Listing Compliance
The Calcutta Stock Exchange Ltd.
7, Lyons Range, Murgighata,
BBD Bagh, Kolkata
West Bengal – 700001
Scrip Code: 028396

Sub: <u>Intimation under Regulation 47(1) (b) of the SEBI (Listing Obligations & Disclosure</u> Requirements) Regulations, 2015- Newspaper Publication

Sir/Madam,

Pursuant to Regulation 47 (1) (b) of SEBI (Listing Obligation and Disclosure Requirement) Regulation, 2015 please find attached herewith Newspaper Advertisement w.r.t. Unaudited Standalone & Consolidated Financial Results (for the quarter ended 30th June, 2024) approved at the Board Meeting of the Company which was held on Tuesday, 13th day of August, 2024 (commenced at 1:00 PM and concluded at 05:20 P.M.), published in leading English Newspaper (Business Standard) and in Regional Language (Hindi) Newspaper (Business Standard Hindi Edition) dated 14th August, 2024.

Kindly take the above information on your records.

Yours Sincerely,

For Raideep Industries Limited

(Rai Sahib) Managing Director DIN: 01582498

Place: Ludhiana

(a)

Petitio

CFM ASSET RECONSTRUCTION PRIVATE LIMITED

REGISTERED OFFICE: "Block no. A/1003, West Gate, Near YMCA Club, Sur No. 835/1+3, S. G. Highway, Makarba, Ahmedabad-380051 Gujarat"
CORPORATE OFFICE: 1ST FLOOR, WAKEFIELD HOUSE, SPROTT ROAD, BALLARD ESTATE, MUMBAI-400038
EMAIL: info@cfmarac.in CONTACT: 022-40055282

CIN: U6710

APPENDIX- IV-A [See proviso to rule 8 (6)]
SALE NOTICE FOR SALE OF IMMOVABLE PROPERTY
Equation Sale Notice for the sale of immovable assets under the See

N & ** thoughtful regeneration CIN: U67100GJ2015PTC083994

F-auction Sale Notice for the sale of immovable assets under the Securitization and Reconstruction of Financial Assets and Enforcement of Security Interest Act, 2002 read with proviso to rule 8(6) of the Security Interest Enforcement Rules, 2002.

Notice is hereby given to the public in general and in particular to the Borrower/(s) and Guarantor/(s hat the below described immovable property/ties (Secured Assets) mortgaged/charged to the Se cured Creditor, the symbolic possession of which has been taken by the Authorised Officer of Unior Bank of India and subsequently assigned to CFM Asset Reconstruction Pvt Ltd (acting in its Bank of India and subsequently assigned to CFM Asset Reconstruction Pvt Ltd (acting in its capacity as a Trustee of CFMARC Trust –1 Union" The secured Creditor") will be sold on "As is where is basis", "As is what is basis", and "Whatever there is basis", and "No recourse basis" on 19th September 2024 for recovery of Rs. 60, 44, 082.43 (Rupees Sixty Lakh Forty-Four Thousand Eighty-Two and Forty-Three Paise Only) together with further interest, other costs & expenses thereon due to the secured creditors from 1. M/s Venus Texspin Ltd. Borrower), 2. Mr. Ajay Gupta (Guarantor & Mortgagor), 3. Mr. Sanjay Gupta (Guarantor & Mortgagor), 4. Mr. Gautam Gupta (Guarantor), 5. Bhavna Gupta (Guarantor).

The reserve price of the properties and the earnest money deposit is given below.

he reserve price of the properties and the earnest money deposit is given below: DESCRIPTION OF SECURED PROPERTY:

1. All that piece and parcel of property being M.C. No. B-XX-78, Admeasurin 358.88 sq yds, Near Dr. Hira Singh Road, Sant Nagar, Taraf Mahal Bagat Civi Lines, Ludhiana. 2. All that piece and parcel of property being Plot No. 31, Admeasuring

1353.24 sq. yds, Westend Avenue, Near G.D. Goenka School, Village Jhande SECURED DEBT: Rs. 60, 44, 082.43 (Rupees Sixty Lakh Forty-Four Thousand Eighty-Two ar Forty-Three Paise Only)

Property No. 1 - Rs.21,00,000/- (Rupees Twenty One Lakhs Only)

RESERVE PRICE Property No.2 – Rs. 14,00,000/- (Rupees Fourteen Lakhs Only) INSPECTION

TIME: DATE: PLACE: E-Auction/Bidding through website (https://www.bankeauctions.com For E-AUCTION Date: - 19/09/2024 - Time: 11.00 AM to 12.00 PM LAST DATE AND On or before 5:00 PM on 18/09/2024 TIME FOR BID

SUBMISSION: Property No. 1- Rs. 2,10,000/- (Rupees Two Lakh Ten Thousand Only) Property No.2- Rs. 1,40,000/- (Rupees One Lakh Forty Thousand Only) CONTACT: Ram Jaluka - 8976862752

For detailed terms & conditions of the sale, please refer to the link provided in Secured Creditor website i.e. https://www.cfmarc.in for detailed terms & conditions of e-auction/sale of respective properties and other details before submitting their bids for taking part in the e-auction. Bidders may also visit the website https://www.bankeauctions.com or contact service provider M/s. Cr ndia Private Limited. Bidder Support Nos.: 0124-4302020 / 21 / 22, +91 7291981124 / 1125 1126; email: support@bankeauctions.com, Mr. Bhavik Pandya, Contact No. +91 9974887668
This notice of 30 days is being given to all of you in compliance of Rule 8, Sub Rule 6 of SARFAES Rules Under the SARFAESI Act 2002, informing all the Borrowers, all the Guarantors and all the Mortgagors about holding of auction/sale of the aforementioned Secured Property/ties / Secured assets at the aforementioned date and time, with the advice to redeem the secured Property/ties Secured Assets. If so desired by them, by paying the outstanding dues as mentioned herein above along with further interest, other costs and expenses thereon due and payable prior to the scheduled auction. In case of default in payment, any or all of the Secured Properties/Secured Assets shall at the discretion of the Authorized Officer/Secured Creditor be sold through any of the modes as pre-

Date: 14th August, 2024 Place: Mumbai Sd/- Authorised Office CFM Asset Reconstruction Pvt. Ltd Acting as trustee of CFMARC Trust – 1 Union

cribed under Rule 8(5) of Security Interest (Enforcement) Rule, 2002

PICCADILY AGRO INDUSTRIES LTD.

CIN: L01115HR1994PLC032244, Regd. Office: Village Bhadson, Umri-Indri Road, Teh: Indri, Distt. Karnal, Haryana-132109, Phone No. 0172-5083695 Website: www.picagro.com; E-mail: piccadilygroup34@rediffmail.com STATEMENT OF CONSOLIDATED UNAUDITED FINANCIAL RESULTS FOR THE **QUARTER ENDED 30TH JUNE 2024**

ų,	DARTER ENDED SOTH COME 2024	(NS. III IAKIIS	Except For	carning Fer a	mare Data)
		Qı	uarter end	ed	Year ended
Sr. No.	Particulars	30.06.2024	31.03.2024	30.06.2023	31.03.2024
No.		Unaudited	Audited	Unaudited	Audited
1.	Total Income from Operation	20838.08	28459.10	22894.5	82812.45
2.	Net Profit/ Loss for the period (before tax,	1969.44	5911.41	1491.39	11698.38
Ι.	exceptional and/or extra ordinary items)				
3.	Net Profit/ Loss for the period before tax	1969.39	5911.42	1496.12	14637.37
Ι.	(after exceptional and/or extra ordinary items		1000 10	4400.00	44007.50
4.	Net Profit/ Loss for the period after Tax	1391.6	4302.10	1106.66	11037.50
١.	(after extraordinary items)	4007.07	400444	4000.00	40070.05
5.	Total Comprehensive income for the period	1307.27	4334.41		10976.35
6.	Paid up Equity Share Capital	9433.93	9433.93	9466.12	
7	Other Equity (as at year end)	-	-	-	24536.95
8.	Earning per share of Rs.10/- each				
1	(for continuing and discontinued operations)				
1	1. Basic	1.39	4.59	1.16	11.63
	2. Diluted	1.39	4.59	1.16	11.63
No	to				

The above Consolidated Financial Results have been prepared in accordance with Companies (Indian Accounting Standards) Rules, 2015 (Ind AS) prescribed under Sectior 133 of the Companies Act, 2013 read with rule 3 of the Companies (Indian Accounting Standards) Rules, 2015 and other relevant amendments thereafter.

. The above Consolidated Financial results have been reviewed by the audit committee in their meeting held on 10th August 2024 and approved by board of directors in their meeting held on 12th August 2024. . One of the business segment is of seasonal nature, the performance in any quarter may no

be representative of the annual performance of the company . The Previous period/year's figures have been regrouped wherever necessary to confirm to

The abstract of Unaudited Standalone Financial Results for the guarter ended 30thJun 2024 as given below

(Rs. In lakhs Except For Earning Per Share Data Quarter ended Year ended 30.06.2024 31.03.2024 30.06.2023 31.03.2024 **Particulars** Unaudited Audited Unaudited Audited 20838.08 28459.10 22894.50 82,812.45 2007.51 5959.66 1529.89 14,813.36 Total Revenue from operations 1140.42 11,213.48 Profit after tax from continuing operations 1429.70 4350.43 Profit/ (Loss) from discontinuing operations Other Comprehensive income 1429.70 4350.43 1140.42 11.213.4

Total Comprehensive income For Piccadily Agro Industries Limited Sd/- (Harvinder Singh Chopra **Managing Directo** Date: 12.08.2024 Din-00129891

NORTHLINK FISCAL AND CAPITAL SERVICES LIMITED

Registered Office: 86, Mall Road, Civil Lines, Ludhiana, Punjab-141001 CIN: L65921PB1994PLC015365 Website: www.northlink.co.in E-mail: northlink86mall@gmail.com Ph & Fax: 0161-2449890 EXTRACT OF UN-AUDITED FINANCIAL RESULTS

FOR THE QUARTE	NE, 2024	(Rs in Lakh		
Particulars	Quarter ended 30.06.2024 (Un-audited)	Corresponding Quarter ended 30.06.2023 (Un-audited)	Previous Quarter Ended 31.03.2024 (Audited)	Previous year ended 31.03.2024 (Audited)
Total Income from operations	11.53	10.98	12.08	50.02
Other Income	0.00	0.00		0.00
Net Profit/(Loss) for the period (Before Tax, Exceptional and/or Extraordinary items)	(3.09)	0.19	3.54	(9.48)
Net Profit/(Loss) for the period (Before Tax & after Exceptional and/or Extraordinary items)	(3.09)	0.19	3.54	(9.48)
Net Profit/(Loss) for the period (After Tax & Exceptional and/or Extraordinary items)	(3.09)	0.19	3.54	(15.18)
Total Comprehensive Income for the period [Comprising Profit/(Loss) for the period (after Tax) and Other Comprehensive Income (after Tax)]	(3.09)	0.19	3.54	(15.18)
Equity Share Capital (Face Value of Rs 10/- per share)	525.00	525.00	525.00	525.00
Reserves (excluding Revaluation Reserve)			-	
Earnings Per Share (of Rs. 10/-each) (for continuing and Discontinued operations)				
a) Basic	(0.06)	0.004	0.07	(0.29)
b) Diluted	(0.06)	0.004	0.07	(0.29)

Notes: a) The unaudited financial results for the guarter ended 30 June 2024 ("the financial results") Northlink Fiscal and Capital Services Limited ("the NBFC") have been prepared in accordance with Indian Accounting Standards ("Ind AS") notified under Section 133 of the Companies Act 2013 ("the Act") read with the Companies (Indian Accounting Standards) Rules, 2015 (as amended). These financial results together with the results for the comparative reporting period have been prepared in accordance with the recognition and measurement principles as laid down in Ind AS 34 - Interim Financial Reporting' Any application guidance/ clarifications/ directions issued by the Reserve Bank of India or othe

regulators are implemented as and when they are issued/applicable

b) The above results have been reviewed and recommended by the Audit Committee and approved by the Board of Directors in their respective meeting held on August 12, 2024. The limited review as required under regulation 33 of the SEBI (Listing Obligations and Disclosure Requirements) Regulations 2015 has been completed by the Statutory Auditors for the Quarter ended 30 June, 2024.

c) The Company is engaged primarily in the business of financing in India and as such there are no

Separate reportable segments as per Ind AS 108 - Operating Segments:

The above unaudited Financial Results as reviewed by the Audit Committee on August 12, 2024 have been approved at the meeting of the Board of Directors held on August 12, 2024 and have been subjected to Limited Review by the Statutory Auditors. The unmodified review report of the Statutory Auditors is being filed with the BSE Limited and Metroplitan Stock Exchange of India Limited. For more details, visit the Investor Relations section of the Company's website at www.northlink.co.in and Financial Results a corporate section of www.bseindia.com and ww.msei.in

d) The figures of the previous period/year have been regrouped/reclassed to make them comparable ose of current period/year wherever co

For Northlink Fiscal and Capital Services Limited

(Shamli Madia) Place: Ludhiana **Managing Directo** Dated: 12.08.2024 DIN: 02915048



Registered Office: 19-A Dhuleshwar Garden, Jaipur, Rajasthan, India, 302001.

LOAN AGAINST GOLD - AUCTION NOTICE ON "AS IS WHERE IS" BASIS The below mentioned borrower/s have been issued notices to pay their outstanding amounts towards the loan against gold facilities availed from AU Small Finance Bank Limited ("Bank"). Since the borrower/s has/have failed to repay his/their dues, we are constrained to conduct an auction of pledged gold items/articles on 20 Aug 2024 between 11:00 AM - 3:00 PM (Time) at below mentioned branches according to the mode specified therein. In the case of deceased borrowers, all conditions will be applicable to legal heirs. Please note that in the event of failure of the above auction, the bank reserves its right to conduct another auction without prior intimation.

www.aubank.in

E-Auction Branch Details (E-auction will be conducted by using Weblink https://gold.samil.in)

SHIMLA - 23660001947540 23660002000075 24660000565824 24660000727040 | **UNA HAMIRPUR ROAD -** 9001090140382770

Note: The auction is subject to certain terms and conditions mentioned in the bid form. which is made available before the commencement of auction.

> Manager AU Small Finance Bank Limited

MUKAT PIPES LIMITED

Registered Office: Flat No. 39, Parag Apartments, 7th Floor, J.P. Road, Versova, Andheri (West), Mumbai – 400061.

CIN: L27200MH1987PLC044407, Tel: 01762 - 225040, Fax: 01762 – 222390 Website: www.mukatpipes.com e mail: mukatpipes@gmail.com

PUBLIC NOTICE - 37TH ANNUAL GENERAL MEETING his is to inform you that, the 37^hAnnual General Meeting ('AGM'/'Meeting') of Muka Pipes Limited (the 'Company') will be convened through Video Conferencing ('VC' Other Audio Visual Means ('OAVM') in compliance with the applicable provisions f the Companies Act, 2013 and the rules made thereunder, read with Genera Circulars dated April 8, 2020, April 13, 2020, May 5, 2020, January 13, 2021 December 14, 2021, December 28, 2022 and September 24, 2023 issued by the Ministry of Corporate Affairs ('MCA Circulars') and Circulars dated May 12, 2020, January 15, 2021, May 13, 2022, January 5, 2023 and October 6, 2023 issued by the Securities and Exchange Board of India ('SEBI Circular').

he 37thAGM of the Members of the Company will be held at 12.00p.m. (IST) o Saturday, 14"Day of September, 2024 through VC/ OAVM facility provided by the Link Intime India Pvt. Ltd. ('LIIPL') to transact the businesses as set out in the Notice nvening the AGM.

The e-copy of 37thAnnual Report of the Company for the Financial Year 2023-24 along with the Notice of the AGM, Financial Statements and other Statutory Reports vill be available on the website of the Company at www.mukatpipes.com and or Stock Exchange's website www.bseindia.com in due course of time. Members can attend and participate in the AGM through VC/OAVM facility ONLY, the

details of which will be provided by the Company in the Notice of the Meeting. Accordingly, please note that no provision has been made to attend and participate in the 37th AGM of the Company in person to ensure compliance with the aforesaid Circulars. Members attending the Meeting through VC/OAVM shall be counted for the purpose of reckoning the quorum under Section 103 of the Companies Act

The Notice of the AGM along with the Annual Report 2023-24 will be sen electronically to those Members whose e-mail addresses are registered with the Company / Registrar & Transfer Agents ('Registrar') / Depository Participants ('DPs'). As per the SEBI Circular, no physical copies of the Notice of AGM and Annual Repor will be sent to any Member. Members who have not yet registered their email addresses are requested to follow the process mentioned below, for registering their email addresses to receive login ID and password for e-Voting:

 For Physical Shareholders - please provide necessary details like Folio No., Name of Shareholder, scanned copy of the share certificate (front and back), PAN (self attested scanned copy of PAN card), AADHAAR (self attested scanned copy Aadhaar Card) by email to mukatpipes@gmail.com

ii) For Demat Shareholders - please provide Demat account details (CDSL-16 digit beneficiary ID or NSDL- 16 digit DPID + CLID), Name, client master or copy of Consolidated Account statement, PAN (self attested scanned copy of PAN card) AADHAAR (self attested scanned copy of Aadhaar Card) to mukatpipes@gmail.com The company shall co-ordinate with LIIPL and provide the login crede the above mentioned Shareholders.

For **MUKAT PIPES LIMITED** Place: Rajpura Date: 13th August, 2024 (MANDEEP AHLUWALIA PAHWA)

Particulars

Net Profit/(loss) for the period (before Tax, Exceptional and/or Extraordinary items)

Exceptional and/or Extraordinary items)

Net Profit/(loss) for the period after tax (after Exceptional and/or Extraordinary items)

Share of Net Profit of Associates and Joint Ventures

Total income from operations

Other Income

Equity Share Capital

2024 are as follows:

2. Diluted

Piccadily Agro Industries Limited. CIN L01115HR1994PLC032244

Regd. Office Village Bhadson Umri - Indri Road, Tehsil Indri

Distt. Karnal, Haryana-132117 Email Id: piccadilygroup34@reditimail.com

Notice is hereby given that following share certificates issued by the company are stated to be lost/misplace and the registered holders thereof have applied to the company for issue of duplicate share certificates

Folio No	Name of the Shareholder	ST. CERT	END. CERT	ST. DIST	END. DIST	Shares
0003181	Amrinder Singh					
0003181		00150700	00150700	024704921	024705320	400
0003181		00157414	00157414	048726741	048727540	800

The public is hereby warned against purchasing or dealing in any way with the above share certificates any person(s) who has/have any claim(s) with the company in respect of the said share(s) certificates should lodge such claims at its Registered office at the address given above within 15 days of the publication of this notice after which no claim will be entertained and the company will proceed with issucance of duplicate share certificates

Dated: 13.08.2024 For Piccadily Agro Industries Limited Place: Chandigarh Sd/-**Company Secretary**

SUERYAA KNITWEAR LIMITED REGD. OFF.: 408, Industrial Area-A, Ludhiana-141003,

Phone: 0161-4619272 Email id: sueryaa1995@gmail.con Website: www.sueryaaknitwear.com CIN: L17115PB1995PLC015787

EXTRACT OF THE STANDALONE UNAUDITED FINANCIAL RESULTS FOR THE QUARTER ENDED ON JUNE 30, 2024
(REGULATION 47(1) (B) OF THE SEBI (LODR) REGULATIONS, 2015)

Amount in Laki								
	Quarter ended Year Ende							
Particulars	30.06.2024	31.03.2024	30.06.2023	31.03.2024				
	(Un-Audited)	(Audited)	(Un-Audited)	(Audited)				
Total income	11.61	1.03	0.00	1.03				
Net Profit/(loss) for the period (before Tax,								
Exceptional and/or Extraordinary items)	(8.28)	(1.84)	(7.81)	(9.09)				
Net Profit / (Loss) for the period before Tax (after Exceptional and/or Extraordinary items)	(8.28)	(1.84)	(7.81)	(9.09)				
Net Profit/(loss) for the period after tax (after Exceptional and/or Extraordinary items)	(8.28)	(2.02)	(7.81)	(9.27)				
Total Comprehensive Income for the period [Comprising Profit / (Loss) for the period (after tax) and Other Comprehensive Income (after tax)]	(8.28)	(2.02)	(7.81)	(9.27)				
Equity Share Capital	259.78	259.78	259.78	259.78				
Reserves (excluding Revaluation Reserve) as shown in the Audited Balance Sheet of previous year)				(32.73)				
Earnings Per Share (of Rs. 10/- each) for continuing and discontinued operations)-								
1 Rasic	(0.3)	(0.08)	(0.3)	(0.36)				

The above is an extract of the detailed format of Quarterly Financial Results filed with the Stock Exchange under Regulation 33 of the SEBI (Listing Obligations and Disclosure Requirements). Regulations, 2015. The full format of the Quarterly Financial Results is available on the websites of the Stock Exchange www.bseindia.com and on the website of the Company at

For Sueryaa Knitwear Limited Parul Singh Additional (Whole Time) Director DIN: 09811725 Date: 12.08.2024 Place: Ludhiana

(Amt. in lakhs

(Audited)

2555.3

156.88

113.62

111.37

104.08

82.41

186.49

550.80

3.39

30.06.2024 31.03.2024 30.06.2023 31.03.2024

(Audited) (Unaudited)

16.75

4.39

4.39

3.39

19.27

550.80

0.41

1895.67

13.19

0.22



NOTICE

Approval under regulation-86 of CERC (C nduct of Business) Regulations'1999 and CERC (Terms Approval under legislations of Tear (Conduct or business), regulations 1993 and CERC (Centuctor or business) System Strengthening Scheme-IX, Petition-2: Transmission System associated with Koldam Hydro System associating Schemen-A, Feducin-Z. Intalsinsion/System associated with robustning re-electric Project, Petition-3: System Strengthening Scheme in Singrauli-Vindhyachal corridor in the Northern Region, Petition-4: Provision of spare ICTs and reactors in Eastern, Northern, Southern and Western Regions, Petition-5: Special Energy Meters in Northern Region, Petition-6: Unchahar -III Transmission System, Petition-7: Special Protection Scheme (SPS) for Northern Regional Grid Stage-II in the Northern Region, Petition-8: Transmission system associated with 220 kV System Strengthening Scheme in UP, Petition-9: Special Protection Scheme for Rihand Dadri HVDC Bi-pole R and Gorakhpur-Muzzafarpur 400 kV line in the Northern Region, Petition-10: 400 kV D/C 3 Dhauliganga HEP – Bareilly (UPPCL) Transmission Line along with its associated bays at Bareilly

UPPCL) in Northern Region.

The beneficiaries of the above mentioned Transmission system are: (a) Ajmer Vidyut Vitran Nigam Ltd. (b) Jaipur Vidyut Vitran Nigam Ltd. (c) Jodhpur Vidyut Vitran Nigam Ltd. (d) Punjab State Electricity Corporation limited (e) Haryana Power Purchase Centre (f) Jammu & Kashmir Power

jdhar Uttara Hima iff de	poration Ltd. (g) Uttar Pradesh Power Corporation Ltd. (h) BSES Yamuna Power Ltd. (l) BSES than i Power Ltd. (j) Tata Power Delhi Distribution Ltd. (k) Chandigarh Electricity department that annual Power Corporation Ltd. (m) North Central Railway (n) New Delhi Municipal council. dimachal Pradesh State Electricity Board. ff details: 2019-24 block											
on	Asset detail	DOCO/ ECOD/ Notional	Completion Cost as on 31.03.2024		2019-20	2020-21	2021-22	2022-23	2023-24			
n-1	Asset-1	01.07.2011	38672.33	Revised AFC based on truing up	5667.29	5491.67	5318.72	5153.52	5000.43			

140.	actan	Notional	31.03.20											
Petition-1	Asset-1	01.07.2011	38672.	33	bas	evised AFC sed on ing up	56	67.29	549	1.67	5318	.72	5153.52	5000.43
Petition-2	Asset-1	01.04.2011	18684.2	23	bas	evised AFC sed on ing up	26	23.64	253	34.11	2445	.15	2359.51	1498.92
Petition-3	Asset-1	01.05.2007	1889.8	5	bas tru	evised AFC sed on ing up	2	94.08	21	9.96	219	.06	218.54	220.15
Petition-4	Asset-1	01.02.2013	3123.6	3	tru	evised AFC sed on ing up		44.41	42	8.59	413	.54	398.85	385.05
Petition-5	Asset-1	01.05.2002	668.7	1	tru	evised AFC sed on ing up	l	92.41	ç	2.32	92	.23	92.23	92.40
Petition-6	Asset-1	01.11.2007	5238.3	14	tru	evised AFC sed on ing up	8	15.40	65	7.68	653	.00	649.39	648.30
Petition-7	Asset-1	01.04.2014	191.9	8	tru	evised AFC sed on ing up		28.93	2	7.35	26	.36	25.72	25.07
Petition-8	Asset-1	23.08.2004	2391.3	5	pas	evised AFC sed on ing up	1	97.28	19	5.49	193	.80	192.29	191.25
Petition-9	Asset-1	01.08.2008	262.9	5	bas	evised AFC sed on ing up		32.39	3	1.77	17	'.41	17.41	17.44
Petition-10	Asset-1	01.08.2005	17210.	75	bas	evised AFC sed on ing up	15	40.86	154	0.00	1539	.46	1541.50	1548.33
(b) 2024-2	9 block												Rs.	in lakhs
Petition No.	Asset detail		ion Cost .03.2029			2024-2	25	2025-	-26	202	6-27	20	27-28	2028-29
Petition-1	Asset-	1 3867	2.33	Αl	-C	3193.0	08	3223	62	325	6.67	32	91.65	3329.21
Petition-2	Asset-	1 1868	4.23	Αl	=C	1444.0)2	1449	25	145	9.49	14	170.31	1481.67
Petition-3	Asset-	1 188	9.85	Al	-C	226.0)2	230	.54	23	5.23	2	240.21	245.51
Petition-4	Asset-	1 312	3.63	Al	-C	369.9	96	254	.81	24	9.07	2	43.65	241.24
Petition-5	Asset-	1 66	3.71	Al	-C	92.4	40	92.	40	9	2.40		92.38	38.24
Petition-6	Asset-	1 523	8.34	Αl	-C	598.6	64	597	.36	59	6.53	5	98.09	604.95
Petition-7	Asset-	1 19	.98	Αl	-C	40.8	34	36	.13	1	0.97		10.97	10.97
Petition-8	Asset-	1 239	1.35	Al	-C	187.0)4	187.	95	18	8.92	1	89.96	191.06
Petition-9	Asset-	1 262	2.95	Al	ЕС	17.4	14	17.	.44	1	7.44		17.43	17.44
Petition-10	Asset-	1 172	0.75	Al	-C	1487.	51	1494	22	150	1.71	15	10.13	1519.69
4. A copy this notice and of the application made for determination of tariff is posted on the website of														

the applicant at www.powergrid.in

(0.36)

The suggestions and objections, if any, on the proposals for determination of tariff contained in the application be filed by any person, including the beneficiary before the Secretary, Central Electricity Regulatory Commission, 6th, 7th & 8th floor, Tower B, World Trade Centre, Naoroji Nagar, New Delhi - 110029 (or other address where the office of the Commission is situated), with a copy to the applicant at the address of its corporate office within 30 days of publication of this notice

Sr. General Manager (Commercial Date: 13.08.2024 **POWER GRID CORPORATION OF INDIA LIMITED**

(A Government of India Enterprise)

Reg. Office: B-9, Qutab Institutional Area, Katwaria Sarai, New Delhi-110 016 Corp. Office: "Saudamini", Plot No. 2, Sector-29, Gurugram-122001, (Haryana) CIN - L40101DL1989GOI038121

A Maharatna PSU

PARMESHWARI SILK MILLS LIMITED

Regd. Off: Village BajraRahon Road, Ludhiana-141007, Ph no.: +91-161-2691873, Email id: psmltex@gmail.com, Website: www.parmeshwarisilkmills.com CIN: L17116PB1993PLC012917

Extract of the Consolidated Un-audited Financial Results for the Quarter Ended June 30, 2024

(Regulation 47(1) (b) of the SEBI (LODR) Regulations, 2015)

		Year Ended		
Particulars	30.06.2024	31.03.2024	30.06.2023	31.03.2024
	(Unaudited)	(Audited)	(Unaudited)	(Audited)
Revenue from operations	5695.62	5122.84	5101.84	20338.53
Other Income	4.31	29.28	6.55	51.00
Total Income	5699.93	5152.12	5108.39	20389.53
Net Profit/(Loss) for the period (before Tax, Exceptional and/or Extraordinary items)	246.19	232.21	203.86	840.80
Net Profit / (Loss) for the period before Tax(after Exceptional and/or Extra ordinary items)	246.19	231.91	203.86	833.44
Net Profit/(loss) for the period after tax (after Exceptional and/or Extraordinary items)	179.46	161.59	152.03	603.44
Share of Net Profit of Associates and Joint Ventures accounted for using the equity method	0	0	0	0
Total Comprehensive Income for the period [Comprising Profit / (Loss) for the period (after tax) and Other Comprehensive Income (after tax)]	179.46	161.59	152.03	603.44
Equity Share Capital	300.11	300.11	300.11	300.11
Reserves (excluding Revaluation Reserve) as shown in the Audited Balance Sheet of previous year)	-	-	-	19.87
Earnings Per Share (of Rs. 10/- each) for continuing and discontinued operations)-				
1. Basic	5.98	5.38	5.07	20.11
2. Diluted	5.98	5.38	5.07	20.11

. The information w.r.t. the Standalone Unaudited Financial Results for the Quarter Ended June 30 2024 are as follows Particulars 30.06.2024 (Quarterly) 31.03.2024 (Yearly) 5563.80 20306.44

Profit before ta 228 86 809 75 Profit after tax 163.42 596.49

The above is an extract of the detailed format of Quarterly Standalone and Consolidated Unaudited Financial Results filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of the Quarterly Standalon and Consolidated Financial Results is available on the website of the Stock Exchange www.bseindia.com and on the website of the Stock Exchange of the Company at www.parmeshwarisilkmills.com For Parmeshwari Silk Mills Limited

-/Sd Jatinder Pal Singh Vhole Time Director DIN: 01661864

MUKAT PIPES LIMITED

CIN: L27200MH1987PLC044407

Regd. Office: Flat No. 39, Parag Apartments, 7th Floor, J.P. Road, Versova, Andheri (West), Mumbai - 400061 Correspondence Address: Raipura-Patiala Road, Raipura - 140 401, Puniab Phone: +91 1762-225040 Fax: +91 1762-222390 Email: mukatpipes@gmail.com Website: www.mukatpipes.com EXTRACT OF UNAUDITED FINANCIAL RESULTS FOR THE QUARTER ENDED 30.06.2024

Particulars		Quarter ended				
r uniodius	30.06.2024 (Unaudited)	31.03.2024 (Audited)	30.06.2023 (Unaudited)	31.03.2024 (Audited)		
Total income from operations (net)	104.87	206.06	129.65	629.70		
Net Profit / (Loss) for the period						
(before Tax, Exceptional and/or Extraordinary items#)	(2.89)	4.09	14.66	29.70		
Net Profit / (Loss) for the period before tax						
(after Exceptional and/or Extraordinary items#)	(2.89)	4.09	14.66	29.70		
Net Profit / (Loss) for the period after tax						
(after Exceptional and/or Extraordinary items#)	(2.89)	4.09	14.66	29.70		
Total Comprehensive Income for the period						
[Comprising Profit / (Loss) for the period (after tax) and						
Other Comprehensive Income (after tax)]	(2.89)	4.09	14.66	29.70		
Paid up Equity Share Capital (Face Value Rs. 5/- each per Share)	591.50	591.50	591.50	591.50		
Reserves (excluding Revaluation Reserve)	-	-	-	(1275.18)		
Earnings Per Share (Face Value Rs.5/-)						
(for continuing and discontinued operations)						
Basic	(0.02)	0.03	0.12	0.25		
Diluted	(0.02)	0.03	0.12	0.25		

Notes:

The above is an extract of the detailed format of Quarterly Unaudited Financial Results filed with the Stock Exchanges unde Regulation 33 of the SEBI (Listing and Other Disclosure Requirements) Regulations, 2015. The full format of the Quarterly Unaudited Financial Results are available on the Company's website www.mukatpipes.com and on the website of BSE i.e. www.bseindia.com.

The Unaudited Financial Results for the guarter ended on 30.06.2024 have been reviewed by the Audit Committee and approved by

the Board of Directors at their meeting held on 13.08.2024. # - Exceptional and/or Extraordinary items adjusted in the Statement of Profit and Loss in accordance with Ind-AS Rules / AS Rules, whichever is applicable

For MUKAT PIPES LIMITED

Sd/-(MANDEEP AHLUWALIA PAHWA) CHAIRPERSON OF MEETING

Place: Rajpura

Date: 13.08.2024 Place: Ludhiana

DIN - 01355511

(Rai Sahib (Managing Director)

punjab national bank

DEMAND NOTICE IN SUPPRESSION OF OUR EARLIER NOTICE DATED 12.07.2024 U/s 13(2) OF SARFAESI ACT 2002 NOTICE U/S 13(2) OF THE SECURITIZATION AND RECONSTRUCTION OF FINANCIAL ASSETS AND ENFORCEMENT OF SECURITY INTEREST ACT 2002 (SARFAESI)

section 13(2) of Securitization and Reconstruction of Financial Assets and Enforcement of Security Interest Act 2002 were ssued to Borrower(s) / Guarantor(s) at their last known addresses by registered / speed post. However the notices have beer

Sector 17-B Chandigarh, E-mail: cs8214@pnb.co.in, Ph.: 0172-5065219

M/s GK Printers, House No. 127, Milk Colony, Dhanas, Chandigarh - 160014. The above Borrower(s) / Guarantor(s) are advised to pay the amount mentioned in notice within 60 days from the date of the publication of this notice failing which we shall exercise all or any of the rights under section 13(4) of the Securitization and Reconstruction of Financial Assets and Enforcement of Security Interest Act 2002. **We are hereby invoking the guarantee**. Your attention is hereby drawn invited to provisions of sub-section (8) of section 13 of the Act in respect of time available to you to redeem the secured assets. Please take notice that in terms of section 13(13) of the said Act, you shall not, after receipt of this

Borrower(s):- (1) M/s GK Printers, 182/46, Phase-1, Industrial Area, Chandigarh - 160001 (2) Mr. Kuldeep Singh, Proprietor

nave to render proper account of such realization/income. *We reserve our rights to enforce other secured assets. Please comply with this demand under this notice and avoid all unpleasantness. In case of non-compliance, further needfu action will be resorted to, holding you liable for all costs and consequences. This notice is issued without prejudice to the bank taking legal action before DRT/Court, as the case may be.

18.50 18.53 7.9 2.97 Net Profit / (Loss) for the period before Tax(afte 6.66

18.50

0.46

608.89

(Unaudited)

(DIN:01355511)

RAIDEEP INDUSTRIES LIMITED

Regd. Off: C-193 A, Phase VI, Focal Point, Ludhiana Punjab-141010, Ph no.: +91-161-2676893, Website: www.raideepindustries.com, Email id: raitex3@gmail.com, CIN: L18101PB1995PLC017415

Extract of the Consolidated Unaudited Financial Results

for the Quarter Ended on June 30, 2024

(Regulation 47(1) (b) of the SEBI (LODR) Regulations, 2015)

accounted for using the equity method Total Comprehensive Income for the period [Comprising Profit / (Loss) for the period (after tax) and Other Comprehensive Income (after tax)] 550.80 550.80 Reserves (excluding Revaluation Reserve) as shown in the Audited Balance Sheet of previous Earnings Per Share (of Rs. 10/- each) fo continuing and discontinued operations)-

(Amt. in Lakhs 31.03.2024 (Yearly) Particulars 30.06.2024 (Quarterly) 608.89 2555.35 Turnover Profit before tax 7.91 28.96 6.66 Profit after tax 21.67

The information w.r.t. the Standalone Unaudited Financial Results for the Quarter Ended June 30

The above is an extract of the detailed format of Quarterly Financial Results filed with the Stock Exchanger The above is an extract of the detailed format of Quarterly Financial Results life with the SEBI (Listing Obligations and Disclosure Requirements) Regulations, 2015. The full format of the Quarterly Financial Results is available on the website of the Stock Exchange www.bseindia.com and on the website of the Company at www.bseindia.com and on the website of the Company at www.raideepindustries.com.

Pup (A Government of India Undertaking) Circle SASTRA Centre, Bank Square, PNB House, 2nd Floor,

A notice is hereby given that the following borrower(s) have defaulted in the repayment of principal and interest of credit facilities obtained by them from the bank and said facilities have turned **Non Performing Assets** on 11.07.2024. The notice under

returned un-served and the Authorised Officer has reasons to believe that the borrower(s) / guarantor(s) are avoiding the service of notice, as such they are hereby informed by way of public notice about the same Description Date of Name of the Branch and Borrower(s) & Mortgagor(s) BRANCH: SECTOR 9 Primary Security:- Hypothecation of 20.07.2024 Rs 6060008700000054 CC(H) Mudra Loan papers and other material used for 10.06.225.59 CHANDIGARH (SOL ID printing and Book Debts. as on 10.06.2024 + further interest w.e.f. 01.06.2024.

notice, transfer by way of sale, lease or otherwise (other than in the ordinary course of business) any of the secured assets above referred to, without prior written consent of the Bank. You are also put on notice that any contravention of this statutor njunction/restraint, as provided under the said Act, is an offence. If for any reason, the secured assets are sold or leased out in the ordinary course of business, the sale proceeds or income realized shall be deposited/remitted with/to the Bank, You wi

This notice is issued without prejudice to the bank's rights in the suit/litigation pending before DRT/Court Place: Chandigarh **AUTHORIZED OFFICER**

ਦੀਆਂ ਮੰਗਾਂ ਤੁਰੰਤ ਨਾ ਮੰਨੀਆਂ ਤਾਂ 15 ਅਗਸਤ ਤੋਂ ਸੰਘਰਸ਼ ਸ਼ੁਰੂ - ਅਰਸ਼ਦੀਪ ਸੁਮਨ गुण पंचरित्रां सीमां भाग संरां सरी सेंटर किसरां हुं भाँपन्नेट बतत मैंनेची 20, 21 ने 22 भगासन हुं ससरी मास्त्री सिमा मुर्विम - निपरी वीमग्रत ਪਾਵਰਕਾਮ ਦੇ ਠੇਕਾ ਮੁਲਾਜਮਾਂ

ਲੁਧਿਆਣਾ, 13 ਅਗਸਤ (ਜੰਗੀ): ਰੁਧਿਆਣਾ, 13 ਅਗਸਤ (ਜੰਗੀ): ਦਿਵਸ ਨੂੰ ਮਨਾਉਣ ਅਤੇ ਲੁਧਿਆਣਾ ਦੇ ਸਕੂਰੀ ਬੱਚਿਆਂ, ਅਧਿਆਪਕਾਂ ਅਤੇ ਨਾਗਰਿਕਾਂ ਵਿੱਚ ਤਿਰੰਗੇ ਝੰਡੇ ਦੀ ਮਹੱਤਤਾ ਨੂੰ ਉਜਾਗਰ ਕਰਨ ਲਈ ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਦੀ ਸਕਸ਼ਮਤੀ ਹੈਨ ਮੈਂਸਲਵਾਰ ਨੇ ਇੱਕ

ਸਰਪ੍ਰਸਤੀ ਹੇਠ ਮੰਗਲਵਾਰ ਨੂੰ ਇੱਕ ਅਹਿੰਮ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮਹਿੰਮ ਅੱਜ ਸਰਕਾਰੀ ਸੀਨੀਅਰ

ਇਸ ਮੁਧਿਮ ਅੱਜ ਮੌਜ਼ਕਾਰੀ ਸੀਨੀਅਰ ਸੈਕੰਡਰੀ ਸਮਾਹਟ ਸਕੂਲ, ਪੋਇਯੂ, ਲੁਧਿਆਣਾ ਵਿਖੇ ਐੱਮ ਪੀ ਸੰਜੀਵ ਅਰੋੜਾ ਦੀ ਤਰਫ਼ੇ ਪੰਜਾਬ ਦੇ ਸਾਬਕਾ ਐਂਡੀਸਨਲ ਐਂਡਕੋਕਟੇ ਜਨਰਕ ਹਰਪੀੜ ਸੰਧੂ ਵੱਲੋਂ ਸਹਿਰੀ ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕੀਤੀ ਗਈ। ਇਹ ਮੁਹਿਮ ਲੁਧਿਆਣਾ ਦੀ ਸਮਿੰਟਰੀ ਰੋਡ ਸਥਿਤ ਸਰਕਾਰੀ ਮਾਤਲ ਸੀਨੀਅਰ ਸੈਕੰਡਰੀ ਸਰਕਾ ਵਿੱਚ ਵੀ ਲਾਈ

ਸਥਿਤ ਸਰਕਾਰ ਸਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੀ ਚਲਾਈ ਗਈ। ਸੰਧੂ ਨੇ ਦੱਸਿਆ ਕਿ ਇਹ ਮੁਹਿਮ ਐਮ.ਪੀ ਅਰੋੜਾ ਦੀ ਸਰਪ੍ਰਸਤੀ ਹੇਠ ਸ਼ੁਰੂ ਕੀਤੀ ਗਈ ਹੈ, ਜਿਸ ਦਾ ਉਦੇਸ਼ ਦੇਸ਼ ਭਗਤੀ ਦੀ ਭਾਵਨਾ ਅਤੇ

करा भन्न मदला बाचभा है प्रमर

ਸੁਣਾਇਆ ਕਿ ਨੌਜਵਾਨਾਂ ਖਾਸ ਕਰਕੇ ਸਕੂਲੀ ਬੱਚਿਆਂ ਵਿੱਚ ਦੇਸ ਭਗਤੀ ਦੀ ਭਾਵਨਾ ਪੈਦਾ ਕਰਨ ਦੀ ਲੋੜ ਹੈ।

ਵਗਵਾਰਾ-ਕਪੂਰਬਲਾ 13 ਅਗਸਰ ਲਾ ਸ਼ਹਾ ਦੇ ਜ਼ਹਾ ਦੇ ਜ਼

ਫਰਵਾਈ 13 ਅਗਮਤ ਪਾਵਰਰਾਮ ਅੰਡ ਟ੍ਰਾਸਕੇ ਠੇਕਾ ਮੁਲਾਜਮ ਯੂਨੀਆ (ਸ਼ਜਲੀ ਬੇਰਤ) ਪੰਜਾਬ ਦੀ ਫਰਵਾੜਾ ਇਕਾਈ ਵਲੋਂ ਅੱਜ ਸੂਬਾ ਇਕਾਈ ਦੇ ਇਜਾ-ਨਿਰਦੇਸ਼ਾਂ ਅਤੇ ਸ਼ਾਖਾ ਪ੍ਰਧਾਨ ਅਗਸਦੀਪ ਸੁਮਨ ਦੀ ਅਗਵਾਈ ਹੇਠ ਨਾ ਪਾਟਰੇਆ ਹੱਕੀ ਮੰਗਾ ਸੰਬੰਧੀ ਮੁੱਖ ਮੰਤਰ ਅੰਗਸ ਦੀ ਅੰਗ ਨੇ ਤਾਂ ਅਤੇ ਮੁੱਤਰ ਅੰਗਸ ਦੀ ਅੰਗ ਨੇ ਤਾਂ ਹੋਰ ਜੁਸਰ ਨੂੰ ਦਿੱਤਾ। ਜਿਸ ਵਿਚ ਰਿਤਾਵਨੀ ਦਿੱਤੀ ਗਈ ਹੈ ਜਿ ਜੇਗਰ ਹੋਵਾ ਕਾਂ ਇਸ ਗਈ ਹੈ ਜਿ ਜੇਗਰ ਨੌਕਾ ਕਾਂਮਿਆਂ ਦੀਆਂ ਮੰਗਾਂ ਦਾ ਤੁਰੰਤ ਹਲ ਨਾ ਕੀਤਾ ਗਿਆ ਤਾਂ 15 3 16 ਅਗਸਤ ਨੇ ਪੰਜਾਬ ਪੱਧਰ ਤਾਂ 15 ਤੁਰੰਤ ਹਲ ਨਾ ਕੀਤਾ ਗਿਆ ਤਾਂ 15 ਤੋਂ 16 ਅਗਸਤ ਨੂੰ ਪੰਜਾਬ ਪੱਧਰ ਤੋਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਮੰਗ ਪੰਤਰ ਦੇਣ ਉਪਰੰਤ ਸੀਡੀਆ ਨਾਲ ਗੰਲਬਾਤ ਕਰਦਿਆਂ ਪ੍ਰਧਾਨ ਅਰਸ਼ਦੀਪ ਸੁਮਨ ਨੇ ਦੱਸਿਆ ਕਿ ਉਹਨਾਂ ਦੀਆਂ ਮੁੱਖ ਮੰਗਾਂ ਵਿਚ ਸੀ. ਐਚ.ਬੀ. ਤੇ ਤਬਲਯੂ ਠੇਕਾ ਕਸ਼ੀਆਂ ਨੂੰ ਰੈਗੁਲਰ ਕਰਨਾ, ਮਿਲਣਯੋਗ 1948 ਐਂਕਟ ਮੁਤਾਬਕ ਸ਼ਿੰਡੀ ਪੰਜਾਬੀ ਦੀ ਸੀ.ਐਚ.ਬੀ. ਤੇ ਤਬਲਯੂ ਠੇਕਾ ਜ਼ਿਆਂ ਨੂੰ ਰੈਗੁਲਰ ਕਰਨਾ, ਮਿਲਣਯੋਗ 1948 ਐਂਕਟ ਮੁਤਾਬਕ ਸ਼ਿੰਡੀ ਪੰਜਾਬੀ ਕੀਤਾ ਸ਼ਤਾਬਕਾਂ ਪੁਲਿੰਗ ਸ਼ਤਾਬਿਤਾ ਪੁਲਿਆਂ ਕਿੰਗ ਸ਼ਤਾਬਕਾਂ ਪੁਲਿਆਂ ਜ਼ਿੰਡੀ ਸ਼ਤਾਬਕਾਂ ਹੈ। ਸੰਧੂ ਨੇ ਐਮ.ਪੀ ਅਰੋੜਾ ਦੇ ਸੰਦੇਸ਼ ਨੂੰ ਅੱਗੇ ਤੋਰਦਿਆਂ ਕਿਹਾ ਕਿ ਦੇਸ਼ ਦੇ ਆਜਾਦੀ ਘੁਲਾਟੀਆਂ ਨੂੰ ਸੱਚੀ ਸਰਧਾਜਲੀ ਦੇਸ਼ ਦੀ ਏਕਤਾ ਅਤੇ ਸਰਧਾਜਲੀ ਦੱਸ ਦਾ ਦਰਤਾ ਅਤ ਅਖੰਡਤਾ ਨੂੰ ਕਾਇਮ ਰੱਖਣਾ ਹੈ। 'ਹਰ ਘਰ ਤਿਰੰਗਾ' ਮੁਹਿੰਮ 2021 ਵਿੱਚ ਸ਼ੁਰੂ ਕੀਤੀ ਗਈ ਸੀ ਤਾਂ ਜੋ ਲੋਕਾਂ ਨੂੰ ਤਿਰੰਗੇ ਨੂੰ ਘਰ ਲਿਆਉਣ ਅਤ ਇਸਨੂੰ ਭਾਰਤ ਦੀ ਆਜਾਦੀ ਦੇ ਪ੍ਰਤੀਕ ਵਜੋਂ ਲਹਿਰਾਉਣ ਲਈ ਉਤਸਾਹਿਤ ਕੀਤਾ ਜਾ ਸਕੇ।

ਪੱਕੀ ਨੌਕਰੀ ਸਮੇਤ ਪੈਨਸਨ ਕਰੋਟ ਵਗਵਾਤਾ 13 ਅਗਸਤ ਪੱਕੀ ਨੌਕਰੀ ਸਮੇਤ ਪੈਨਸ਼ਨ, ਕਰੇਟ ਬੱਚਿਆਂ ਸਮੇਤ ਰੋਸ ਧਰਨਾ ਦਿੱਤਾ ਯੂਨੀਅਨ ਦੀ ਫਗਵਾੜਾ ਸ਼ਾਖਾ ਦੇ ਲੱਗਣ ਵਰਗੇ ਘਾਤਕ ਹਾਦਸੇ ਦੀ ਜਾਵੇਗਾ। ਉਹਨਾਂ ਦੱਸਿਆ ਕਿ ਮੇਗ ਸੀਨੀਅਰ ਮੀਤ ਪ੍ਧਾਨ ਮਨਿੰਦਰ ਸਿੰਘ (ਅਸੋਕ ਸਰਮਾ)



ਸੂਰਤ ਵਿਚ ਇੱਸ਼ੌਰੈਂਸ ਦੀ ਰਕਮ ਐਕਸ ਗ੍ਰੇਸੀਆ ਵਿਚ ਕਵਰ ਕਰਨ, ਈ.ਐਸ.ਆਈ. ਦੀ ਬਜਾਏ ਸਰਕਾਰੀ ਈ ਐੱਸ.ਆਈ. ਦੀ ਬਜਾਏ ਸਰਕਾਰੀ ਪਰਚੋਂ 'ਤੇ ਵਧੀਆ ਹਸਪਤਾਲ ਵਿਚ ਇਲਾਜ ਦੀ ਸੁਵਿੰਧਾ, ਟੀ.ਟੀ.ਆਈ. ਰਾਹੀਂ 'ਟਰੇਨਿੰਗ ਦਾ ਪ੍ਰਬੰਧ, ਯੋਗ ਮੈਬਾਇਲ ਭੱਤਾ ਅਤੇ ਉਸਦੇ ਏਰੀਅਰ ਦਾ ਤੁਰੰਤ ਭੁਗਤਾਨ ਆਦਿ ਸ਼ਾਮਲ ਹਨ। ਉਹਨਾਂ ਦਾਸਿਆ ਕਿ ਅੱਜ ਦਿੱਤੇ ਮੰਗ ਪੱਤਰ ਵਿਚ ਕੁੱਲ 18 ਮੈਗਾਂ ਪੰਜਾਬ ਸਰਕਾਰ ਦੇ ਅੰਗੇ ਰਾਂਖੀਆਂ ਗਈਆਂ ਹਨ।ਜੇਕਰ ਇਹਨਾਂ ਨੇ ਕੁੱਕਰ ਮੁਕਤਰ ਸਾਹੀ ਜਾਂ ਗਿਆ ਨੂੰ ਤੁਰੰਤ ਮਨਜੂਰ ਨਾ ਕੀਤਾ ਗਿਆ ਤਾਂ 15 ਅਗਸਤ ਨੂੰ ਸਮੂਹ ਠੇਕਾ ਮੁਲਾਜਮ ਕਾਲੇ ਕਾਨੂੰਨਾਂ ਖਿਲਾਫ ਕੰਮ ਬੰਦ ਕਰਕੇ ਰੋਸ ਮੁਜਾਹਰਾ ਕਰਨਗੇ

ਅਤੇ 16 ਅਗਸਤ ਨੂੰ ਪਰਿਵਾਰਾਂ ਅਤੇ

ਤੋਂ ਇਲਾਵਾ ਚੇਅਰਮੈਨ ਕਮ ਐਮ.ਡੀ ਪੀ ਐਸ ਪੀ ਸੀ ਐਲ. ਪਟਿਆਲਾ

ਸਮੇਤ ਹੋਰ ਸੀਨੀਅਰ ਅਧਿਕਾਰੀਆਂ ਨੂੰ ਲਾਲ ਅਤੇ ਸਲਾਹਰ ਵੀ ਭੇਜੇ ਗਏ ਹਨ। ਇਸ ਮੌਕੇ ਆਦਿ ਹਾਜਰ ਸਨ।

ਪੱਤਰ ਦੇ ਉਤਾਰੇ ਬਿਜਲੀ ਮੰਤਰੀ, ਬਿੱਲਾ, ਹਰਵਿੰਦਰ ਸਿੰਘ, ਜੁਆਇੰਟ ਵਿੱਤ ਮੰਤਰੀ, ਕਿਰਤ ਮੰਤਰੀ ਪੰਜਾਬ ਸਕੱਤਰ ਆਸ਼ਤੇਸ਼ ਵਰਮਾ, ਕੈਸ਼ੀਅਰ ਸਕੱਤਰ ਆਸ਼ੂਤੋਸ਼ ਵਰਮਾ, ਕੈਸ਼ੀਅਰ ਰਜਵਾਨ ਖਾਨ, ਜੁਆਇਟ ਕੈਸ਼ੀਅਰ

मिट्टेंडच मुख्य मीती. अंबल स्थाउ विमीतीलवागभगवा, हुंच व केमरे विलेक्स व स्थाउ के वास्टवधारी सं उत्तव हैं सी टेंडच (www.ireps.gov.in) अंब वांडी मोनी वे टेंडववव कारटे असमितिक ਟੈੱਡਰਾ ਬੰਦ ਹੋਣ ਦੀ ਮਿਤੀ ਅਤੇ ਸਮੇਂ ਤਕ ਪੇਸ਼ ਕਰ ਸਕਦੇ ਹਨ। ਟੈੱਡਰ ਨੰਬਰ : 251–ਵਿਯੁਤ–T–32–2024–25

ਲੈਮੀ ਦਾ ਚੌਕਾਵਾ: ਜੰਮੂ ਤਕੀ ਰੋਲਕੇ ਲਿਪੇ ਵਿਚ ਸਟੇਸ਼ਨ ਅਤੇ ਕਲੇਨੀ ਦੇ ਲਈ ਪਾਇਪ ਲਾਇਨ, ਪੰਪਾਰਧ੍ਰਿਸ ਸਹਿਤ 03 ਕਹਿਤੇ ਲੋਕਵੇਲ ਦੇ ਪ੍ਰਾਵਧਾਨ ਦੇ ਸਬੰਧ ਵਿਚ ਵਿਚਤਾ ਕੰਮ ਅਤੇ ਵੀਜ਼ੋਮੇਜ਼ੀ-ਤੀਜ਼ੀਐਮਐਨ ਪੰਡ ਦੇ ਵਿਚ ਰਾਹਾ ਮੌੜ ਉਤੇ ਗੈਂਗ 14 ਪੰਜੇ ਵੀਜ਼ੋਮੀਜੇ ਸਟੇਸ਼ਨ ਦੇ ਲਈ 9 ਨਗ ਟਾਇਪ-11 ਗੈਂਗ ਕਥਾਟਰਾਂ ਦੇ ਨਾਲ ਪਰਿਤਯਤਕ ਕਵਾਟਰਾਂ ਦੇ ਪ੍ਰਤੀਸਥਾਪਾਰ ਦੇ ਸਬੰਧ ਵਿਚ ਵਿਚਤ ਕੀ

ਨਾਲ ਪਰਤਯਤਤ ਕਥਾਣਾ ਦਾ ਪੁਤਾਸਥਾਪਨ ਦਾ ਸਬਧਾ ਵਿਚ ਵਿਧੁਤ ਲੰਮ । ਅਨੁਮਾਨਿਤ ਕਾਗਰ (ੜ੍ਹਾ): ਤ੍ਹਾਂ : 30,28,890.18 ਬਿਆਨਾ ਰਾਸ਼ੀ (ੜ੍ਹਾ): ਤ੍ਹਾਂ : 60,500.00/-ਕੰਮ ਦਾ ਸਮਾਂ : 06 ਮਹੀਨੇ ਨੈ: 251-ਵਿਯੂਤ-ਟੈਂਡਰ ਨੋਟਿਸ ਨੰ: 25-ਵਿਯੂਤ/2024-25 ਮਿਲੀ : 12,08,2024

ਵੇਬਸਾਈਟ : www.ireps.gov.in ਨੰ: 251-ਵਿਯੁਤ-ਟੈੱਡਰ ਨੋਟਿਸ ਨੰ: 25-ਵਿਯੁਤ/2024-25 ਮਿਰੀ : 12.08.2024 251

ਗ੍ਰਾਹਕਾਂ ਦੀ ਸੇਵਾ ਵਿਚ ਮੁਸਕਾਨ ਦੇ ਨ

हिपाष्टिव हान्निस्तवा सी पत्रभ पउठी धुप्तयु मास्त्रमुँचा हे हान्निस्तवा सीलां पीलां हास भहारिला उीलां सा उद्दिय

ਘੱਟੋ ਘੱਟ ਗੁਜਾਰੇ ਯੋਗ ਲਗਭਗ 30 ਹਜਾਰ ਰੁਪਏ ਪ੍ਰਤੀ ਮਹੀਨਾ ਤਨਖਾਹ, ਡਿਊਟੀ ਦੌਰਾਨ ਹਾਦਸਾ ਵਾਪਰਨ ਦੀ ਸੂਰਤ ਵਿਚ ਦੋ ਮਹੀਨੇ ਦੇ ਅੰਦਰ ਮੁਆਵਜਾ ਅਤੇ ਪਰਿਵਾਰਕ ਮੈਂਬਰ ਨੂੰ

ਭਾਜ਼ਿਲਕਾ 13 ਅਗਸਤ (ਪ.ਪ) – ਵਾਜ਼ਿਲਕਾ ਦੇ ਵਿਧਾਇਕ ਸ੍ਰੀ. ਨਰਿਵਹਪਾਲ ਸਿੰਘ ਸਵਨਾ ਦੀ ਧਰਮ ਪਤਨੀ ਖ਼ਬਸ਼ੂ ਸਾਵਨਸੁੱਖਾ ਨੇ ਹੋਟਲ ਹੋਮ ਸਟੰਡ ਵਿਖੇ ਫ਼ਾਜ਼ਿਲਕਾ ਦੀਆਂ ਧੀਆਂ ਨਾਲ ਤੀਆਂ ਦਾ ਤਿਰਧਾਰ ਮਣਾਇਆ ਗਿਆ। ਧੀਆਂ ਦੇ ਤਿਓਹਾਰ ਤੀਆਂ ਵਿੱਚ ਔਰਤਾਂ ਰਵਾਇਤੀ ਪੁਸਾਕਾਂ ਵਿੱਚ ਸਜ਼ ਧਜ਼ ਕੇ ਪਹੁੰਚੀਆਂ ਸਨ। ਇਸ ਮੌਕੇ ਔਰਤਾਂ ਨੇ ਪੰਜਾਬੀ ਲੌਕ ਨਾਚ ਗਿੱਧਾ ਅਤੇ ਬੋਲੀਆਂ ਪਾਈਆਂ ਅਤੇ ਨਾਲ ਹੀ ਰਿਵਾਇਤੀ ਲੌਕ ਗੀਤ ਵੀ ਗਾਏ।

र्थमाथ मठवाच हे हतत हिताम 'च हैहे ब्रिमटाचच ਤे उतंड हवेल हती पाष्टी उां ब्रामण मुठु बवेबी भैस्लह - वसहीम पीमाह

ਰਾਸਟਰੀ ਝੰਡੇ ਵੰਡੇ ਗਏ। ਪੰਜਾਬ ਦੇ ਉੰਘੇ ਕੁਦਰਤ ਕਲਾਕਾਰ ਅਤੇ ਵਿਰਾਸਤੀ ਪ੍ਰਮੌਟਰ ਸੰਧੂ ਵਾਲੇ ਤਿਆਰ ਨਾਫ਼ੇ "ਸੁਤੇਰਤਰਾ ਦਿਵਸ ਨੂੰ ਸਮਰਪਿਤ "ਹਰ ਘਰ ਤਿਰੰਗਾ" ਨੂੰ ਦਰਸਾਉਂਦਾ ਇੱਕ ਸਥਿੱਤਰ ਟੀਜਰ ਵੀ ਸਰਕਾਰੀ ਸਕੂਲ, ਪੀਏਯੂ ਲੁਧਿਆਣਾ ਦੇ ਪ੍ਰਿਸੀਪਲ ਵਾਲੇ ਉਰਕਾਰੀ ਪੈੱਧਰਾਂ ਅਤੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੀ ਮੌਜੂਦਗੀ ਵਿੱਚ ਲਾਂਚ ਕੀਤਾ ਗਿਆ। ਸਕੂਲੀ ਵਿਦਿਆਰਥੀਆਂ ਨੇ ਭਾਰਤ ਦਾ ਰਾਸਟਰੀ ਝੰਡਾ ਉੱਚਾ ਚੁੱਕ ਕੇ 'ਹਰ ਘਰ ਤਿਰੋਗਾਂ ਅਤੇ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਲਗਾਉਂਦੇ ਹੋਏ ਭਾਰੀ ਮੈਂਬਰਾਂ

ਦੂੰ ਆਪਣੇ ਘਰਾਂ 'ਤੇ ਰਾਸ਼ਟਰੀ ਝੰਡਾ ਉਤਸਾਹ ਦਿਖਾਇਆ। ਸੰਧੂ ਨੇ ਦੋਵਾਂ ਲਗਾਉਣ ਲਈ ਉਤਸਾਹਿਤ ਕਰਨ ਸਕੂਲਾਂ ਵਿੱਚ ਆਪਣੇ ਸੰਬੰਧਨ ਵਿੱਚ ਲਈ ਅੱਜ ਸਕੂਲੀ ਬੱਚਿਆਂ ਨੂੰ ਸੰਸਦ ਮੈਂਬਰ ਅਰੋੜਾ ਦਾ ਸੰਦੇਸ਼ ਪੜ੍ਹ ਕੇ

ਉਦਸ ਦੇਸ਼ ਭਗਤੀ ਦੀ ਭਾਵਨਾ ਅਤ ਆਜ਼ਾਦੀ ਦੇ ਪ੍ਰਤੀਕ ਵਜੋਂ ਰਾਸਟਰੀ ਭੰਡੇ ਦੀ ਮਹੱਤਤਾ ਨੂੰ ਜਗਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਹੈ। ਦੇਸ਼ ਦੇ 78ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ "ਹਰ ਘਰ ਤਿਰੰਗਾ" ਮੁਹਿੰਮ ਨੂੰ ਚਲਾਉਣ ਲਈ ਉਨ੍ਹਾਂ ਨੂੰ **《**ਸਫਾ 1 ਦੀ ਬਾਕੀ**》**

ਡਾਕਟਰ ਦੀ ਹੱਤਿਆ...

ਪ੍ਰਦਰਸ਼ਨਕਾਰੀ ਜੂਨੀਅਰ ਡਾਕਟਰ ਨੇ ਕਿਹਾ, "ਅਸੀਂ ਇਸ ਘਟਨਾ ਦੀ ਨਿਆਇਕ ਜਾਂਚ ਚਾਹੁੰਦੇ ਹਾਂ।" ਉਨ੍ਹਾਂ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਨੂੰ ਜਾਂਚ ਮੁਕੰਮਲ ਕਰਨ ਲਈ ਐਤਵਾਰ ਤੱਕ ਦਾ ਸਮਾਂ ਕਿਉਂ ਚਾਹੀਦਾ ਹੈ। ਜਦੋਂ ਕਿ ਅਸੀਂ ਪੁਲੀਸ਼ ਨੂੰ ਬੁੱਧਵਾਰ ਤੱਕ ਆਪਣੀ ਜਾਂਚ ਪੂਰੀ ਕਰਨ ਲਈ ਕਹਿ ਰਹੇ ਹਾਂ।" ਇਸ ਤੋਂ ਪਹਿਲਾਂ ਪੱਛਮੀ ਬੇਗਾਲ ਦੀ ਮੁੱਖ ਮੈਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਮ੍ਰਿਤਕ ਦੇ ਮਾਪਿਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਕੋਲਕਾਤਾ ਪੁਲੀਸ ਨੂੰ ਕੇਸ ਨੂੰ ਮੁਲਤਾਉਣ ਲਈ 18 ਅਗਸਤ ਦਾ ਸਮਾਂ ਦਿੱਤਾ ਸੀ ਜਿਸ ਦੇ ਅਸਫ਼ਲ ਰਹਿਣ ਮਗਰੋਂ ਉਨ੍ਹਾਂ ਮਮਲਾ ਮਾਮਲਾ ਸੀਬੀਆਈ ਨੂੰ ਸੋਪਣ ਦੀ ਗੱਲ

ਜਬਰ ਜਨਾਹ ਮਾਮਲੇ....

ਜਬਰ ਜਨ 'ਚ ਸਾਂਸਨ ...
ਬਾਅਦ ਅਦਾਲਤ ਨੇ ਆਸਾਗਮ ਨੂੰ ਦੱਸੀ ਪਾਇਆ। ਉਸ ਨੂੰ ਉਸ ਕੰਦ ਦੀ ਸਜਾ
ਸੁਣਾਈ ਗਈ ਸੀ। ਗੁਜਰਾਤ ਵਿਚ ਇੱਕ ਮਹਿਲਾ ਅਨੁਯਾਈ ਨੇ ਉਸਦੇ ਬਿਲਾਫ ਬਲਾਤਕਾਰ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪਿਛਲੇ ਸਾਲ ਇਸ ਮਾਮਲੇ 'ਚ ਆਪਣਾ ਫੈਲਲਾ ਵਿਦੇ ਹੋਏ ਅਦਾਲਤ ਨੇ ਉਸ ਨੂੰ ਉਸੀ ਕਰਕਾ ਦਿੱਤਾ ਸੀ। ਅਸਾਗਮ ਚਾਹੁੰਦਾ ਸੀ ਕਿ ਉਸ ਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਸਜਾ ਨੂੰ ਮੁਅੰਤਲ ਕੀਤਾ ਜਾਵੇ। ਉਸ ਨੇ ਰਾਜਸ਼ਥਾਨ ਹਾਈ ਕੋਕਟ ਤੱਕ ਪੜ੍ਹੇਚ ਕਰੀ ਸਤਾ ਪੁਲ ਖਾਲੀ ਹੱਥ ਪਰਤਣਾ ਪਿਆ। ਆਸਾਗਮ ਨੂੰ ਸੁਪਰੀਮ ਕੋਕਟ ਤੋਂ ਵੀ ਭਟਕਾ ਲੰਗਾ ਹੈ। ਸੁਪਰੀਮ ਕੋਰਟ ਨੇ ਸਾਫ ਕਿਹਾ ਕਿ ਉਹ ਹਾਈ ਕੋਰਟ ਦੇ ਫੈਸਲੇ ਵਿਚ ਦੁਸਲ ਸਨੀ ਦੇਣਗੇ ਦੇ ਦਖਲ ਨਹੀਂ ਦੇਵੇਗੀ।

ਕਰਨ ਲਈ ਨਿਯਕਤ ਕੀਤਾ ਗਿਆ ਹੈ। ਨਿਰੀਖਣ ਕਰਨ ਤੋਂ ਬਾਅਦ ਮਾਹਿਰਾਂ ਦੀ ਟੀਮ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੇਗੀ।

ਦੁਆਰਾ ਦਿੱਤੇ ਗਏ ਇਕਰਾਰਨਾਮੇ ਦੇ ਆਧਾਰ 'ਤੇ ਮਾਣਹਾਨੀ ਦੀ ਕਾਰਵਾਈ ਨੰ ਬੰਦ ਕਰ ਦਿੱਤਾ ਹੈ।

ਕੋਲਕਾਤਾ ਰੇਪ-ਕਤਲ...

ਨਿਗਰਨੀ ਹੈਠ ਜਾਂਦ ਦੀ ਮੰਗ ਕੀਤੀ ਸੀ। ਸੁੱਕਰਵਾਰ (9 ਅਗਸਤ) ਦੀ ਸਵੰਭ ਨੂੰ ਆਰਥੀ ਕਾਰ ਗਰਪਤਾਲ ਦੀ ਐਮਲੀਜੰਸੀ ਇਮਾਰਤ ਦੇ ਸੈਮੀਨਾਰ ਹਾਲ ਵਿਚ 3.1 ਸਾਲਾ ਸਿਖਿਆਰਥੀ ਡਾਕਟਰ ਦੀ ਦਾਲਾ ਮਿਲੀ। ਉਹ ਰਾਵ ਦੀ ਡਿਊਟੀ 'ਤੇ ਸੀ। ਡਾਕਟਰ ਦੇ ਗੁਪਤ ਐਮ ਐਮ ਐਮ ਐਮ ਐਸ ਵਿੱਚ ਪੁੱਤ ਨਿਕਲਰ ਗਿਆ ਹੈ। ਉਸ ਦੀ ਗਰਦਨ ਦੀ ਹੰਡੀ ਵੀ ਟੂਟੀ ਹੋਈ ਮਿਲੀ। ਪੁੱਤਿਸ ਨੇ ਸੋਮਵਾਰ (12 ਅਗਸਤ) ਨੂੰ ਪੁੱਸਟਮਾਰਟਮ ਚਿੱਪਰਟ ਟਰੋਨੀ ਡਾਕਟਰ ਦੇ ਪਰਿਵਾਰ ਵਾਲਿਆਂ ਨੂੰ ਮੈਸ ਦਿੱਤੀ, ਜਿਸ 'ਦੇ ਪੁਲਾਸਾ ਹੋਇਆ ਕਿ ਬਲਾਤਕਾਰ ਅਤੇ ਕੁੱਟਮਾਰ ਤੋਂ ਬਾਅਦ ਦੱਸੀ ਨੇ ਡਾਕਟਰ ਦਾ ਮੂੰਹ ਦਥਾ ਕੇ ਕੜਲ ਕਰ ਦਿੱਤਾ। ਘਟਨਾ ਸੰਕਰਵਾਰ ਤੜਕੇ ਤ ਕਜੇ ਤੋਂ 5 ਵਜੇ ਦੇ ਵਿਚਕਾਰ ਹੋਣ ਦੀ ਸੰਸਥਾਨ ਹੈ। ਡਾਕਟਰ ਦੀ ਲਾਸ ਦੇ ਕੋਲ ਇਕ ਹੋਵੜੀਨ ਮਿਲਿਆ ਹੈ। ਸੀਸੀਟੀਵੀ ਕੈਮਵੇ 'ਦੇ ਸੰਕਰਵਾਰ ਤੜਕੇ ਕੁੱਕੀ * ਕੁੱਕੇ ਹੋਏ ਨੇ ਐਮਲੀਸੀ ਪਿਲਪਤਾ ਦੇ ਸ਼ਾਸ਼ਵਨ ਹੈ। ਸੁੱਕਰਵਾਰ ਸਵੇਰੇ ਕਰੀਬ 4 ਵਜੇ ਸੋਜੇ ਨੂੰ ਐਮਰਜੈਂਸੀ ਇਮਾਰਤ 'ਚ ਦਾਖਲ ਹੁੰਦੇ ਦੇਖਿਆ ਗਿਆ। ਫਿਰ ਉਸਦੇ ਗਲੇ ਵਿਚ ਉਹੀ ਹੈੱਡਫੋਨ ਸਨ। ਹਾਲਾਂਕਿ, ਜਦੋ ਉਹ ਸਵੇਰੇ 6 ਵਜੇ ਦੇ ਕਰੀਬ ਇਮਾਰਤ ਤੋਂ ਬਾਹਰ ਆਇਆ ਤਾਂ ਉਸ ਦੇ ਗਲੇ ਵਿਚ ਹੈੱਡਫੋਨ ਨਹੀਂ ਸਨ। ਇਸ ਆਧਾਰ 'ਤੇ ਉਸ ਨੂੰ 9 ਅਗਸਤ ਨੂੰ ਗਿ੍ਫਤਾਰ ਕੀਤਾ ਗਿਆ ਸੀ। ਕੋਲਕਾਤਾ ਪਲਿਸ ਨੇ ਦੋਸੀ ਸੋਜੇ ਗਏ ਬਾਰੇ ਕਈ ਖਲਾਸੇ ਕੀਤੇ

ਰਿਲਾਇਸ ਜੀਓ, ਟਾਟਾ ਟੈਲੀਸਰਵਿਸਿਜ, ਵੋਡਾਫੋਨ ਆਈਡੀਆ ਲਿਮਿਟਡ, ਕਿਉਟੀਐੱਲ, ਵੀਕਾਨ ਮੋਬਾਈਲ ਅਤੇ ਇੰਨਵ੍ਹਾ ਪ੍ਰਾਈਵੇਟ ਲਿਮੀਟਡ ਦੇ

ਫ਼ੈਕਲਟੀ

ਪੈਰਾ ਬੈਡਮਿੰਟਨ...

ਖਾਹ' ਖਾਣੀ ਮਿੱਟਨ ... ਭਾਰਤੀ ਪੈਰਾ ਬੈਡਮਿੰਟਨ ਦੇ ਮੁੱਖ ਕੌਚ ਗੌਰਵ ਖੰਨਾ ਨੇ ਕਿਹਾ ਕਿ ਇਹ ਕਾਫ ਦੁਖਦਾਈ ਅਤੇ ਮੰਦਭਾਰਾ ਹੈ, ਖ਼ਿਭਾਰੀ ਪੈਰਾ ਓਲੰਪਿਕ ਵਿਚ ਤਰਮੇ ਦੀ ਇਕ ਉਮੀਦ ਸੀ। ਉਹ ਇਕ ਯੋਧਾ ਹੈ ਮੈਨੂੰ ਵਿਸ਼ਵਾਸ ਹੈ ਕਿ ਉਹ ਮਜਬੂਤੀ ਨਾਲ ਵਾਪਸੀ ਕਰੇਗਾ।

ਪੰਜ ਮੈਂਬਰੀ...

ਸਪਰੀਮ ਕੋਰਟ....

ਰਿਹਾ ਹੈ। ਇਨ੍ਹਾਂ 'ਚ ਇੱਕ ਸਿਖਿਆਰਥੀ ਡਾਕਟਰ ਦੇ ਮਾਪਿਆਂ ਦੀ ਇੱਕ ਪਟੀਸਨ ਵੀ ਸਾਮਲ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੀ ਧੀ ਦੀ ਮੌਤ ਦੀ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕੀਤੀ ਸੀ। ਸੁੱਕਰਵਾਰ (9 ਅਗਸਤ) ਦੀ ਸਵੇਰ ਕੀਤਾ ਗਿਆ ਸੀ। ਕੋਲਕਾਤਾ ਪੁਲਿਸ ਨੇ ਦੋਸੀ ਸੰਜੇ ਹੋਏ ਬਾਰੇ ਕਈ ਖ਼ੁਲਾਸ਼ੇ ਕੀਤੇ ਹਨ। ਪੁਲਿਸ ਨੇ ਸੋਨਵਾਰ (12 ਅਗਸਤ) ਨੂੰ ਦੱਸਿਆ ਕਿ ਜ਼ਿੰਮ ਵਿੱਚ ਸਿਕਲਾਈ ਪ੍ਰਾਪਤ ਮੁਕੰਬਜ਼ਾ ਹੈ। 5-9 ਅਗਸਤ ਦੀ ਰਾਤ ਨੂੰ ਉਸ ਨੇ ਹਸਪਤਾਲ ਦੇ ਸੈਮੀਨਾਰ ਹਾਲ ਵਿੱਚ ਭਾਕਟਰ ਦੀ ਬੇਰਹਿਮੀ ਨਾਲ ਕੁਟੋਮਾਰ ਕੀਤੀ ਸੀ। ਸੰਜੇ ਨੇ ਭਾਕਟਰ ਨੂੰ ਇਨਾ ਕੁਟਿਆ ਕਿ ਐਨਕ ਟ੍ਰੋਟ ਕੇ ਉਸ ਦੀਆਂ ਅੱਖਾਂ 'ਚ ਜਾ ਦੜੀ। ਇਸ ਕਾਰਨ ਅੱਖਾਂ ਵਿਚੋਂ ਖੁੜ ਵਹਿ ਗਿਹਾ ਸੀ। ਮੁਲਜ਼ਮਾਂ ਨੇ ਭਾਕਟਰ ਦਾ ਗਲਾ ਘੁੱਟ ਕੇ ਕੜਲ ਕਰ ਦਿਵਾਂ ਗਿਤਾ ਵੀ ਅਤਾ ਵਿੱਚ ਪੁਲਿਸ ਬੋਰਕ ਵਿਚ ਸੈ ਗਿਆ, ਜਿੱਥੇ ਉਹ ਰਹਿੰਦਾ ਸੀ। ਜਾਗਣ ਤੋਂ ਬਾਅਦ, ਉਸਨੇ ਆਪਣੇ ਕੰਪੜੇ ਸਾਫ਼ ਕੀਤੇ। ਇਸੰਗਵਾਂ ਲੁਤ ਹੋ ਗੋਰਵਾਂ ਹੈ। ਸੰਸ਼ ਬੋਰਕ ਵਿਚ ਸੈ ਗਿਆ, ਜਿੱਥੇ ਉਹ ਰਹਿੰਦਾ ਸੀ। ਜਾਗਣ ਤੋਂ ਬਾਅਦ, ਉਸਨੇ ਆਪਣੇ ਕੰਪੜੇ ਸਾਫ਼ ਕੀਤੇ। ਪੁਲਿਗਵਿਲ ਸੁਰੇ ਦੇ ਹੀ ਸੈਜੇ ਨੇ ਆਪਣਾ ਸਮੁਕ ਕੁੜਕ ਕਰ ਲਿਆ। ਉਸ ਨੂੰ ਕੋਈ ਪਛਤਾਵਾ ਨਹੀਂ ਸੀ। ਉਸ ਨੇ ਬਿਨਾ ਕਿਸੇ ਚਿਤਾ ਦੇ ਕਿਹਾ ਕਿ ਤੁਸੀਂ ਚਾਹੇ ਤਾਂ ਨੇਵ ਲੀ ਤੇ ਸਰਕ ਤਿ ਪਛਤਾਵਾ ਨਹੀਂ ਸੀ। ਉ ਮੈਨੂੰ ਫਾਂਸੀ ਦੇ ਸਕਦੇ ਹੋ।

ਸਪੈਮ ਕਾਲ....

ਦੇਣ ਲਈ ਵੀ ਕਿਹਾ ਹੈ। ਦਾਲੇ ਨੇ ਦੁਰਸੰਚਾਰ ਕੰਪਨੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਇਸ ਕਾਰਵਾਈ ਨਾਲ ਗੈਰ-ਰਜਿਸਟਰਡ ਟੈਲੀਮਾਰਕਿਟਿੰਗ ਕੰਪਨੀਆਂ ਵੱਲੋਂ ਉਪਭੋਗਤਾਵਾਂ ਨੂੰ ਕੀਤੀਆਂ ਜਾਣ ਵਾਲੀਆਂ ਕਾਲਾਂ ਵਿਚ ਕਮੀ ਆਵੇਗੀ। ਇਸ ਸਬੰਧ ਵਿਚ ਹੋਈ ਬੈਠਕ ਦੌਰਾਨ ਏਅਰਟੈੱਲ, ਬੀਐੱਸਐੱਨਐੱਲ, ਅਧਿਕਾਰੀਆਂ ਲੇ ਸ਼ਿਰਕਤ ਕੀਤੀ।

ਬੱਸ ਸਟੈਂਡ ਦੇ ਉੱਤੇ ਐਡਵੋਟੋਕਮੈਂਟ ਕੇ ਠੇਕਾਂ ਦੀ ਨੀਲਾਮੀ ਦੇ ਉਤੇ ਵੀ ਸਵਾਲ ਚੁੱਕੇ ਉਹਨਾਂ ਨੇ ਸਹਿਰ ਦੇ ਅੰਦਰੂਨੀ ਇਲਾਕਿਆਂ ਦੀ ਆਬਾਦੀ ਤੇ ਨਿਗਮ ਉਤੇ ਸੇਤੇਲਾ ਵਿਹਾਰ ਕਰਨ ਦਾ ਆਰਪ ਲਗਾਉਂਦੇ ਗ਼ੀਲੰਗ ਦੇ ਵਕਤ ਉਸ ਇਸਪੈਕਟਰ ਨੂੰ ਸੀਟ ਤੇ ਨਾ ਹੋਣ ਦਾ ਪੁੱਛਦੇ ਹਨ ਤਾਂ ਉਸਦਾ ਜਵਾਬ ਉਹ ਵਿਧਾਇਕ ਕੋਲ ਹਨ ਜਾ ਉਹਨਾਂ ਦੇ ਕੰਮ ਤੇ ਹਨ ਮਿਲਦਾ ਹੈ। ਜਿਸਕੀ ਉਹ ਚੁੱਪ ਹਹਿ ਜਾਂਦੇ ਹਨ ਅੱਰ ਨਿਗਮ ਵਿੱਚ

"ਹਾਬੀ ਦੇ ਦੇਦ ਖਾਣ ਦੇ ਹੋਰ ਅਤੇ ਦਿਖਾਣ ਦੇ ਹੋਰ ਇਹ ਗੱਲ ਭਗਵੰਤ ਮਾਨ ਸਰਕਾਰ 'ਤੇ ਖਰੀ ਉਤਰਦੀ ਹੈ, ਇਹ ਦਾਅਵਾ ਕਰਦਿਆਂ ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ ਧੀਮਾਨ, ਪੰਜਾਬ ਭਾਜ਼ਪਾਂ ਦੇ ਮੀਡੀਆਂ ਪਿਨਿਸ਼ਟ ਪਰਿਸਿੰਦਰ ਮਹਿਤਾ, ਜ਼ਿਲ੍ਹਾਂ ਭਾਜ਼ਪਾਂ ਸ਼ਕਤੰਗ ਨਵਲ ਜੈਨ ਪ੍ਰੈਸ਼ ਸਕਤੰਗ ਤਾਂ ਸਤੀਜ਼ ਗੁਮਾਰ ਨੇ ਅੱਜ ਪਾਰਟੀ ਦਵਰ ਵਿੱਚੋਂ ਚੋਣਵੇਂ ਪੰਤਰਗਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਅਤੇ ਗੁੱਸੇ ਦਾ ਇਜ਼ਧਾਰ ਕਰਦਿਆਂ ਦਿਆਵਾਂ ਕੀਤਾ ਅਤੇ ਗੁੱਸੇ ਦਾ ਇਜ਼ਧਾਰ ਕਰਦਿਆਂ ਦਿਆਰ ਕਾਰਨ ਜ਼ਿਲ੍ਹਾਂ ਪਾਰਟੀ ਦੇ ਆਗੂਆਂ ਦਿ ਲਾਲਚ ਕਾਰਨ ਸ਼ਕਤ ਤੋਂ ਵੱਡੀ ਗੁਸ਼ਟਾਰਾਰ ਦਾ ਕੇਂਦਰ ਬਣਦੀ ਜਾ ਕਰੀ ਹੈ ਭਾਜ਼ਪਾਂ ਆਰੂਆਂ ਨੇ ਜ਼ਿਆਦਾਤਰ ਸ਼ਬਾਨਕ ਵਿਧਾਇਕਾਂ ਤੋਂ ਦੇਸ਼ ਲਾਇਆਂ ਕਿ ਇਨਹਾਂ ਦੁਆਰਾ ਨਰਗਰ ਨਿਗਮ ਵਿੱਚ ਇਨਹਾਂ ਦੁਆਰਾ ਨਰਗਰ ਨਿਗਮ ਧੀਮਾਨ, ਪੰਜਾਬ ਭਾਜਪਾ ਦੇ ਮੀਡੀਆ ਇਹਨਾਂ ਦੁਆਰਾ ਨਗਰ ਨਿਗਮ ਵਿੱਚ ਆਪਣੇ ਵਿਧਾਨਸਭਾ ਇਲਾਕਿਆਂ ਵਿੱਚ ਆਪਣੀ ਮਰਜੀ ਨਾਲ ਹੇਠਾਂ ਤੋਂ ਲੈ ਕੇ ਉੱਪਰ ਤੱਕ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਨਿਯਕਤੀਆਂ ਉਹਨਾਂ ਦੀ ਯੋਗਤਾ ਦੀਆਂ ਨਿਯੁਕਤੀਆਂ ਉਹਨਾਂ ਦੀ ਯੋਗਤਾ ਅਨੁਸਾਰ ਯਾਜਨ ਸੇਵਾ ਨੂੰ ਦੇਖਦੇ ਹੋਏ ਕਰਨ ਦੀ ਬਜਾਏ ਸਿੱਧੇ ਉਹਨਾਂ ਦੀ (ਵਿਧਾਇਕਾ) ਦੀ ਜੋਬ ਭਰਨ ਦੀ ਬੋਲੀ ਨਾੰਗਾ ਕੇ ਰਾਰਵਾਈ ਜਾ ਕਹੀ ਹੈ। ਉਨ੍ਹਾਂ ਸਪੀਸਟ ਕੀਤਾ ਕਿ ਨਿਗੁਮ ਜੰਨ ਏ ਵਿਚ ਵਿਧਾਇਕ ਦੇ ਚਹੇਤੇ ਇਸੰਪੈਕਟਰ ਦੀ ਕਾਵੀ ਚਰਚਾ ਹੈ ਕਿਉਂਕਿ ਉਸ ਨੇ ਸਿੱਧੇ ਤੌਰ 'ਤੇ ਵਿਧਾਇਕ ਨਾਲ ਭੀਲ ਕਰ। ਉਪਰ ਤੋਂ ਲੈ ਕੇ ਹੋਨਾਂ ਤੱਕ ਦੇ ਸਾਰੇ ਅਧਿਕਤੀਆਂ ਨੇ ਨਿਗੁਲ ਦੀ ਨੇ ਨਾਜ਼ਣਾ ਅਧਿਕਾਰੀਆਂ ਨੂੰ ਉਂਗਲਾ ਉੱਤੇ ਨਚਾਣਾ ਸ਼ੁਰੂ ਕਰ ਦਿੱਤਾ ਹੈ।

ਅਧਿਕਾਰਆਂ ਨੂੰ ਦੁਗਲਾਂ ਦੂਤ ਨਾਦਟਾ ਸ਼ੂਰ ਕਾਂਦਿਤਾ ਹੈ। ਤੋਂ ਕੀ ਹੁੰਦੀ ਹੈਕਿ ਇਸੀਕਟਕ ਦੇ ਕੌਲ ਤਹੀ ਜਾਰੀ ਦੇ ਨਾਲ ਪ੍ਰੈਪਕਟੀ ਟੈਕਸ ਦੀ ਦੇ ਲਗਾਵਾਂ ਦਾਰਜ਼ ਹੋਣ ਦੇ ਨਾਲ ਉਹ ਦੂਦ ਹੀ ਹੋਰ ਫਲਾਬਾਂ ਵਿੱਚ ਕੀ ਆਪਣਾ ਪੂਰਾ ਦਸ਼ਤ ਰੰਖਦਾ ਹੈ ਜੋ ਕੋਰੋ ਕਰਮਾਰਾਰੀ ਉਹਦਾ ਵਿੱਚਕ ਕਰਦਾ ਹੈ ਦਾ ਇਸਾਰਿਕ ਦੇ ਕੰਨ ਕਰ ਵਿੱਚਕ ਕਰਦਾ ਹੈ ਦਾ ਇਸਾਰਿਕ ਦੇ ਕੰਨ ਕਰ ਕੇ ਵਿੱਚਕ ਕਰਨ ਵਾਲੇ ਕਰਮਾਰਾਰੀ ਦਾ ਤਾਬਾਦਨਾ ਕਰਕਾ ਦਿੰਦਾ ਹੈ। ਇਸ ਦੇ ਸੀਕਾਰ ਹੁਣ ਤੱਕ ਦੇ ਕਰਮਾਰਾਰੀ ਝਣ ਭੁੱਕੇ ਕਨ। ਜਿਨਾਂ ਨੂੰ ਇਹ ਜੋਨਾ ਇਹ ਤੋਂ ਜੋਨ ਸੂਰੀ ਵਿੱਚ ਬਦਰਿਆਂ ਜਾ ਚੁੱਕਿਆਂ ਹੈ। ਹੁਣ ਤਾਂ ਇਸੀਕਟਕ ਹੈ ਵਿਧਾਇਕ ਦੀ ਕੀਬੜ ਮੈਨੀ ਡੀਨ ਵਿੱਚ ਬਦਾਇਕ ਦੀ ਕੀਬੜ ਮੋਟੀ ਡੀਲ ਵਿੱਚ ਫਸਣ ਨੂੰ ਅਧਿਕਾਰੀ ਵੀ ਪਿੱਛੇ ਹਟਦੇ ਦੇਖੇ ਜਾ ਸਕਦੇ ਹਨ ਕਿਉਂਕਿ ਜਦੋਂ ਵੀ ਕੋਈ ਅਧਿਕਾਰੀ ਪਬਲਿਕ

ਉਸ ਇੰਸਪੈਕਟਰ ਤੋਂ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਨੂੰ ਕਈ ਵਾਰ ਚੱਕਰ ਮਾਰ ਮਾਰ ਪਰੇਸਾਨ ਹੋਣਾ ਪੈ ਰਿਹਾ ਹੈ ਅਜਿਹੇ ਵਿੱਚ ਇੰਸਪੈਕਟਰ ਲਗਭਗ ਸਾਰਿਆਂ ਕੰਮਾਂ ਵਿੱਚ ਭਰਸਟਾਚਾਰ ਦੇ ਜਗੀਏ ਮੋਟੀ ਕਮਾਈ ਵਿੱਚ ਭਰਸਟਾਰਾ ਦੇ ਜਗੋਏ ਮੌਨੀ ਕਮਾਈ ਕਰ ਰਿਹਾ ਹੈ ਜਿਸ ਦਾ ਇੱਕ ਸਬੂਤ ਨਿਗਮ ਕਰਾ ਰਿਹਾ ਹੈ ਜਿਸ ਦਾ ਇੱਕ ਸਬੂਤ ਨਿਗਮ ਕਰਾਨ ਦੇ ਆਮ ਧਾਮ ਅਤੇ ਜਨ ਵਿੱਚ ਪੈਣ ਵਾਲੇ ਮੁੱਖ ਬਜਾਰਾਂ ਚੋੜਾ ਬਾਜਰਾ ਘੱਟਾ ਘਰ ਤੋਂ ਲੈ ਕੇ ਜਲੋਂਹਰ ਬਾਈਮ ਪਾਸ ਤੱਕ ਜੀਟੀ ਹੋੜ ਦੇ ਆਸ ਪਾਸ ਵੱਡੀ ਸੰਖਿਆ ਚ ਲੱਗ ਚੁਰਿਆਂ ਰਹੜੀਆਂ ਫੜੀਆਂ ਹਨ ਜਿਨ੍ਹਾਂ ਦੇਪਾਂਸ ਸਿੰਘਾ ਵਧਨ ਨਾਲ ਆਮ ਲੋਕਾਂ ਪਰੇਸ਼ਾਨੀ ਹੋ ਰਹੀ ਹੈ ਪਰ ਇਸ ਵੱਲ ਕਿਸੇ ਦਾ ਕੋਈ ਧਿਆਨ ਕਨੀਂ ਹਰ ਸਿੰਗਾਂ ਦੇ

ਦੇ ਬਾਵਜੂਦ ਜਦੋਂ ਨਜਾਇਜ ਉਸਾਰੀਆਂ ਬੈਦ ਨਾ ਹੋਣ ਦੇ ਉੱਤੇ ਕਈ ਵਾਰ ਮੀਡੀਆ ਵੀ

ਕਿਹਾ ਕਿ ਇੱਕ ਪਾਸੇ ਸਿਵਿਲ ਲਾਈਨ ਇਲਾਵਿਆਂ ਚ ਮਿਹਰ ਗੰਭੀ ਘਰ ਘਰ ਤੋਂ ਕੁੜਾ ਉਠਾ ਗਹੀ ਹੈ ਲੰਬਿਨ ਅਲੀਸ਼ ਸਹਿਰ ਵਿੱਚ ਜਿਥੋਂ ਸਭ ਤੋਂ ਜ਼ਿਆਦਾ ਕਰ ਵਸੂਲਿਆ ਜਾਂਦਾ ਉਥੇ ਅੱਜ ਵੀ ਸਵਾਦੀ ਸਵੇਕ ਕਈ ਕਿਲੋਮੀਟਰ ਦੂਰ ਹੱਥ ਦੇ ਨਾਲ ਕੰਡੀ ਖਿੱਚ ਰਹੇ ਹਨ ਜਦਕਿ ਕਰਮਾਤੀ ਪਾਣੀ ਦੀ ਵੀ ਸਾਰ ਸਭ ਤੋਂ ਜ਼ਿਆਦਾ ਸਹਿਰ ਦੇ ਇਲਾਵਿਆਂ ਦੇ ਪੈ ਰਹੇ ਤੋਂ ਜ਼ਿਆਦਾ ਸਹਿਰ ਦੇ ਇਲਾਵਿਆਂ ਦੇ ਪੈ ਰਹੇ ਤੋਂ ਸਿਆਦਾ ਸਹਿਰ ਦੇ ਇਲਾਵਿਆਂ ਦੇ ਪੈ ਰਹੇ ਤੋਂ ਸਿਆਦਾ ਸਹਿਰ ਦੇ ਇਲਾਵਿਆਂ ਦੇ ਪੈ ਰਹੇ ਤੋਂ ਸਿਆਦਾ ਨਿਸਟੀ ਦੇ ਫੋਡ ਦਾ ਵੀ ਦੁਰਪਰਿੰਗ ਕਰਨਾ ਦੇ ਅਰੋਖ਼ ਲਗਾਉਂਦੀਆਂ ਕਿਹਾ ਕਿ ਝੂੰਵੇਂ ਨਾਲੋਂ ਪ੍ਰੋਜੈਕਟ ਦੇ ਨਾਲ ਬਾਕੀ ਵਿਕਾਸ ਕਾਰਿਆਂ ਨੇ ਸਮੇਂ ਤੇ ਪਰਾ ਕਰਵਾਉਣ ਦੀ ਇਆਨ ਇਲਾਕਿਆਂ ਚ ਮੋਟਰ ਗੱਡੀ ਘਰ ਘਰ ਤੋਂ ਨੂੰ ਸਮੇਂ ਤੇ ਪੂਰਾ ਕਰਵਾਉਣ ਦੀ ਧਿਆਨ ਦੇਣ ਦੀ ਬਜਾਏ ਸੱਤਾ ਪਕਸ ਦੋਨਾਂ ਹੱਥਾਂ

ਵੱਦ ਦੀ ਬਜਾੰਦ ਸੰਤਾ ਪੰਥਾ ਦੇਨਾ ਹਾਂਝਾਂ ਨਾਲ ਨਿਗਮ ਦੀ ਕਮਾਈ ਸਿੱਧੀ ਅਨਾਲ ਨਿਗਮ ਦੀ ਕਮਾਈ ਸਿੱਧੀ ਅਤੀ ਜ਼ੰਬਾ ਚ ਪਾਉਣ ਦੇ ਵਿੱਚ ਲੱਗਿਆ ਹੋਇਆ ਹੈ ਉਹਨਾਂ ਮੁੱਖ ਮੰਤਰੀ ਤੋਂ ਅਪੀਲ ਕੀਤੀ ਅਗਰ ਉਹ ਅਸਲ ਚ ਰਾਜ ਵਿਚ ਭਗਿਸ਼ਾਦਾਰ ਖ਼ਤਮ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਦੁਆਰ ਉਹਨਾਂ ਗਏ ਅਮਲਿੰਦ ਦੀ ਤੁਰੰਤ ਜਾਂਚਾ ਕਰਾਵਾਈ ਜਾਵੇਵ ਅਤੇ ਵਿਸ਼ੇਸ਼ ਜਾਂਚਾ ਕਮਰਾ ਅਤੇ ਦੁਸ਼ਾਵਾਂ ਦੇ ਤਹਿਸ਼ਾਜ਼ਾਰੀ ਅਤੇ ਜੁਪਾਰਟੀ ਟੇਕਸ ਦੇ ਇਚਾਰਜ ਹੋਣ ਦੇ ਨਾਲ-ਨਾਲ ਦੂਜੇ ਕਲਾਕਾਂ ਵਿੱਚ ਵੀ ਇਸਪੈਕਟਰ ਦਾ ਪੂਰਾ ਪੂਰਾਵੀ ਵਿਸ਼ੇਸ਼ਕਟਰ ਦਾ ਪੂਰਾ ਪੂਰਾਵੀ ਵਿਸ਼ੇਸ਼ਕਟਰ ਦਾ ਪੂਰਾ ਪੂਰਾਵੀ ਵਿਸ਼ੇਸ਼ਕਟਰ

ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ, ਫੇਸ- 1 ਦੁੱਗਰੀ ਵਿਖੇ ਹਫਤਾਵਾਰੀ ਕੀਰਤਨ ਅਤੇ ਕਥਾ ਸ਼ਮਾਗਮ - ਕੁਲਵਿੰਦਰ ਸਿੰਘ ਬੈਨੀਪਾਲ

ਲੁਧਿਆਣਾ 13 ਅਗਸਤ (ਬਰਨੋਲ ਸਿੰਘ ਐੱਮ ਏ.) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ, ਫੋਸ-1 ਦਾਂਗਰੀ ਵਿਖੇ ਹਰ ਸ਼ਨੀਵਾਰ ਅਤੇ ਐਤਵਾਰ ਕਥਾ ਅਤੇ ਕੀਰਟਨ ਸ਼ਾਹਰਮ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਨਿੱਘੇ . ਸ਼ਹਿਯੋਗ ਨਾਲ ਸਰਧਾ ਭਾਵਨਾ ਨਾਲ ਕਰਵਾਏ ਜਾਂਦੇ ਹਨ ਇਸ ਵਾਰ ਐਤਵਾਰ ਕਰਵਾਈ ਜਾਂਦੇ ਹਨ ਇਸ ਵਾਰਾ ਐਂਤਵਾਰ ਸ਼ਵੇਰ ਤੋਂ ਹੀ ਗੁਰਬਾਣੀ ਦਾ ਪ੍ਰਵਾਹ ਸ਼ੁਰੂ ਹੋਇਆ ਅਤੇ ਸ਼ੁਰ ਤੋਂ ਪਹਿਲਾਂ ਆਸਾ ਜੀ ਦੀ ਵਾਰ ਦੇ ਕੀਰਤਨ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਜਸਵੇਤ ਸਿੰਘ ਕਹਾਨਦੀਪ ਸਿੰਘ ਅਮਨਦੀਪ ਸਿੰਘ ਨੇ ਸੰਗਤਾਂ ਨੂੰ ਸਰਵਣ ਕਰਵਾਏ ਗਏ ਅਤੇ ਗੁਰੂ ਘਰ ਦੇ ਮੀਤ ਗ੍ਰੰਥੀ ਗਿਆਨੀ ਹਰਪ੍ਰੀਤ ਸਿੰਘ ਨੇ ਕਥਾ ਵਿਚਾਰਾਂ ਰਿਆਨੀ ਹਰਪ੍ਰੀਤ ਸਿੰਘ ਨੇ ਕਥਾ ਵਿਚਾਰਾਂ ਸੰਗਤਾਂ ਨਾਲ ਸਾਂਝੇ ਕੀਤੇ।ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ, ਪਰਮਿੰਦਰ ਸਿੰਘ, ਕਰਤਾਰ ਸਿੰਘ ਬਰਾੜ, ਅਤੇ ਮਲਕੀਤ ਸਿੰਘ ਨੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਸੰਤ ਬਾਬਾ ਅਮੀਰ ਸਿੰਘ ਜੀ ਜਵਾਂਦੀ ਟਕਸਾਲ ਵਾਲਿਆਂ ਦਾ ਸਨਮਾਨ ਕੀਤਾ ਬਾਬਾ ਅਮੀਰ ਸ਼ਿੰਘ ਜੀ ਨੇ ਸਨਮਾਨ ਕਾਤਾ ਕਾਕਾ ਅਸਰ ਸ਼ਿਘ ਜਾ ਨ ਗੁਰਦੁਆਰਾ ਸਾਹਿਬ ਦੀ ਇਸਤਰੀ ਸਤਿਸੰਗ ਸਭਾ ਦੀ ਨਵੀਂ ਬਣੀ ਪੰਜ ਮੈਂਬਰੀ ਕਮੇਟੀ ਬੀਬੀ ਮਨਜੀਤ ਕੌਰ, ਬੀਬੀ ਕੁਲਜੀਤ ਕੌਰ, ਬੀਬੀ ਸ਼ਿਮਰਨ ਕੌਰ, ਬੀਬੀ ਅੰਮ੍ਰਿਤਪਾਲ ਕੌਰ

ਜੀਵਨ ਦਾ ਅੰਨਵ ਸਾਵਿਆ ਅੰਡ ਆਪਣਾ ਜੀਵਨ ਸਫਲਾ ਕੀਤਾ। ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ, ਪਰਮਿੰਦਰ ਸਿੰਘ, ਕਰਤਾਰ ਸਿੰਘ ਬਰਾਤ, ਅਤੇ ਮਲਕੀਤ ਸਿੰਘ ਨੇ ਗੁਰੂ ਘਰ ਦੀ ਬੁਖਸ਼ਿਸ਼ ਸਿਰੋਪਾਓ ਨਾਲ ਸੰਤ ਬਾਬਾ ਅਮੀਰ ਬਥੀਸ਼ਸ਼ ਸਿਰਪਾਚ ਨਾਲ ਸਤ ਬਾਬਾ ਅਸੀਰ ਸਿੰਘ ਜੀ ਜਵਾਦੀ ਟਕਸਾਲ ਵਾਲਿਆਂ ਦਾ ਸਨਮਾਨ ਕੀਤਾ । ਬਾਬਾ ਅਮੀਰ ਸ਼ਿੰਘ ਜੀ ਨੇ ਗੁਰਦੁਆਰਾ ਸਾਹਿਬ ਦੀ ਇਸਤਰੀ ਸਤਿਸੰਗ ਸਭਾ ਦੀ ਨਵੀਂ ਬਣੀ ਪੰਜ ਮੈਂਬਰੀ

ਮਲਕੀਤ ਸਿੰਘ, ਕਘਬੀਰ ਸਿੰਘ ਤਾਕਟਰ ਪੰਮ ਸਿੰਘ ਚਾਵਲਾ ਯਸਾਲ ਸਿੰਘ ਤਰਲੋਕ ਸਿੰਘ, ਪਰਮਜੀਤ ਸਿੰਘ, ਸੁਖਵਿੰਦਰਪਾਲ ਸਿੰਘ, ਅਮਰਜੀਤ ਸਿੰਘ, ਸ਼ਖਵਿੰਦਰਪਾਲ ਸਿੰਘ, ਅਮਰਜੀਤ ਸਿੰਘ, ਸ਼ਖਬੀਰ ਸਿੰਘ, ਗੁਰਦੀਪ ਸਿੰਘ ਕਾਨੜਾ, ਰੀਜਿੰਦਰ ਗੁਰਦੀਪ ਸਿੰਘ ਕਾਨੜਾ, ਰੀਜਿੰਦਰ ਸਿੰਘ, ਅਮਰ ਜ਼ਜਾਜ, ਗੁਰਚਰਨ ਸਿੰਘ ਵਾਲੀਆ, ਸਮਵਿੰਦਰ ਸਿੰਘ ਸੰਧੂ, ਜਗਵਿੰਦਰ ਸਿੰਘ, ਅਮਨਦੀਪ ਸਿੰਘ ਸੰਧੂ, ਜਗਵਿੰਦਰ ਸਿੰਘ, ਅਮਨਦੀਪ ਸਿੰਘ ਧਾਜਰ ਸਨ। ਮਲਕੀਤ ਸਿੰਘ, ਰਘਬੀਰ ਸਿੰਘ ਡਾਕਟਰ

ਪਰਮੇਸ਼ਵਰੀ ਸਿਲਕ ਮਿਲਜ਼ ਲਿਮਟਿਡ

. ਦਵਤਰ: ਪਿੰਡ ਬਾਜਰਾਰਾਹੋਂ ਰੋਡ, ਲੁਧਿਆਣਾ-1410 ਭਾਈਡੀ: psmltex@gmail.com, ਵੈੱਬਸਾਈਟ ਅਵਾਰਤ: psimies@gjiliais.com, ਵ arete: www.painiesimaismimies Cini: L17116PB1993PLC012917 30 ਜੂਨ, 2024 ਨੂੰ ਖਤਮ ਹੋਈ ਤਿਮਾਹੀ ਲਈ ਏਕੀਕਿਤ ਅਣ-ਆਡਿਟ ਕੀਤੇ ਵਿੱਤੀ ਨਤੀਜਿਆਂ ਦਾ ਨਿਚੰਤ। (ਸੇਬੀ (ਐਲਓਡੀਆਰ) ਰੇਗੂਲੇਸ਼ਨਜ, 2015 ਦਾ ਰੇਗੂਲੇਸ਼ਨ 47(1) (ਬੀ)

		ਲੱਖਾਂ	ਵਿੱਚ ਰਕਮ
			ਸਾਲ ਖਤਮ
			31.03.2024
			(ਆਫਿਟ)
			20338.53
4.31	29.28	6.55	51.00
5699.93	5152.12	5108.39	20389.53
246.19	232.21	203.86	840.80
246.19	231.91	203.86	833.44
179.46	161.59	152.03	603.44
0	0	0	0
179.46	161.59	152.03	603.44
300.11	300.11	300.11	300.11
			19.87
			20.11
5.98	5.38	5.07	20.11
	30.6.2.024 (xez-witzu) 5695.62 4.31 5699.93 246.19 246.19 179.46 0 179.46	1062-1062 106782	Total netw Tot

	(ਲੱਖਾਂ ਵਿੱਚ ਰਕਮ
Ī	31.03.2024 (ਸਾਲਾਨਾ)
Ī	20306.44
	809.75

ਟੈਕਸ ਤੋਂ ਪਹਿਲਾਂ ਲਾਭ 228.86 809.75 ਟੈਕਸ ਦੇ ਬਾਅਦ ਲਾਭ 163.42 596.49 2. ਉਪਫੋਕਤ ਐਸਈਬੀਆਈ ਸੂਚੀ ਦੇਣ ਦੀਆਂ ਜ਼ਿੰਮੇਵਾਰੀਆਂ ਅਤੇ ਖੁਲਾਸੇ ਦੀਆਂ ਲੋੜਾਂ) ਰੈਗੂਲੇਸਨਜ, 015 ਦੇ ਰੈਗਲੇਸਨ 33 ਦੇ ਤੀ

ਰਾਏਦੀਪ ਇੰਡਸਟਰੀਜ਼ ਲਿਮਟਿਡ

ਸੀ-193 ਸੀ, ਵੇਸ਼ 6, ਫ਼ੋਲੜ ਪੁਆਇਣ, ਸੁੱਧਿਆਣਾ, ਪੰਜਾਬ - 141010, ਫੋਨ ਨੰ. -91-161 ਸਾਈਣ: www.raideepindustries.com, ਈਮੇਲ ਆਈਡੀ: railev3@gmail.cc (Dis. L18101PB1995PLC017415 30 ਜੂਨ, 2024 ਨੂੰ ਖਤਮ ਹੋਈ ਤਿਸਾਹੀ ਲਈ ਏਕੀਕਿਤ ਅਣ-ਆਡਿਟ

ਕੀਤੇ ਵਿੱਤੀ ਨਤ	ੀਜਿਆਂ ਦਾ ਨਿ	ਨਚੋੜ।			
ਬੀ (ਐਲਓਡੀਆਰ) ਰੈਗੁਲੇਸ਼ਨਜ	r. 2015 ਦਾ	ਰੈਗਲੇਸ਼ਨ 4	7(1) (घी))		
		-	ਲੱਖਾਂ	ਵਿੱਚ	तवा

सेतसे				
ਕਾਰੋਬਾਰ ਤੋਂ ਕੁੱਲ ਆਮਦਨ	608.89	1895.67	86.72	2555.35
ਕੁੱਲ ਆਮਦਨ	18.50	18.53	16.75	156.88
ਮਿਆਦ ਲਈ ਸੁੱਧ ਲਾਭ/(ਹਾਨੀ) (ਟੈਕਸ ਤੋਂ ਪਹਿਲਾਂ, ਬੇਮਿਸਾਲ ਅਤੇ/ਜਾਂ ਅਸਧਾਰਨ ਵਸਤੂਆਂ)	7.91	5.22	4.39	113.62
ਟੈਕਸ ਤੋਂ ਪਹਿਲਾਂ ਦੀ ਮਿਆਦ ਲਈ ਸੁੱਧ ਲਾਭ/(ਹਾਨੀ) (ਬੇਮਿਸਾਲ ਅਤੇ/ਜਾਂ ਅਸਧਾਰਨ ਵਸਤੂਆਂ ਤੋਂ ਬਾਅਦ)	7.91	2.97	4.39	111.37
ਟੈਕਸ ਤੋਂ ਬਾਅਦ ਦੀ ਮਿਆਦ ਲਈ ਸੁੱਧ ਲਾਭ/(ਹਾਨੀ) (ਬੋਮਿਸਾਲ ਅਤੇ/ਜਾਂ ਅਸਧਾਰਨ ਚੀਜਾਂ ਤੋਂ ਬਾਅਦ)	6.66	(1.17)	3.39	104.08
ਇਕੁਇਟੀ ਵਿਧੀ ਦੀ ਵਰਤੋਂ ਕਰਨ ਲਈ ਸਹਿਯੋਗੀ ਅਤੇ ਸਾਂਝੇ ਉੱਦਮਾਂ ਦੇ ਸੁੱਧ ਲਾਭ ਦਾ ਹਿੱਸਾ	18.50	13.19	19.27	82.41
ਮਿਆਦ ਲਈ ਕੁੱਲ ਵਿਆਪਕ ਆਮਦਨ [ਅਵਧੀ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ) ਲਈ ਮੁਨਾਵਾ/(ਹਾਨੀ) ਨੂੰ ਸਾਮਲ ਕਰਨਾ]	25.16	12.02	22.66	186.49
ਇਕੁਇਟੀ ਸ਼ੇਅਰ ਪੂੰਜੀ	550.80	550.80	550.80	550.80
ਰਿਜਰਵ (ਮੁਲਾਂਕਣ ਰਿਜਰਵ ਨੂੰ ਛੱਡ ਕੇ) ਜਿਵੇਂ ਕਿ ਪਿਛਲੇ ਸਾਲ ਦੀ ਆਡਿਟ ਕੀਤੀ ਬੈਲੇਂਸ ਸੀਟ ਵਿੱਚ ਦਿਖਾਇਆ ਗਿਆ ਹੈ)	-	-	-	1047.90
ਲਗਾਤਾਰ ਅਤੇ ਬੰਦ ਕੀਤੇ ਕਾਰਜਾਂ ਲਈ ਪ੍ਰਤੀ ਸੇਅਰ ਕਮਾਈ (ਰੁਪਏ 10/– ਪ੍ਰਤੀ))–				
1. ਮੁੱਢਲੇ	0.46	0.22	0.41	3.39
2. ਡਲੂਟਿਡ	0.46	0.22	0.41	3.39

ਣਕਾਰੀ ਡਬਲਿਊ ਆਰ.ਟੀ. 30 ਜੂਨ, 2024 ਨੂੰ ਸਮਾਪਤ ਹੋਈ ਤਿਮਾਹੀ ਲਈ ਸਟੈਂਡਅਲੋਨ ਅਣ-ਆਡਿਟ ਕੀਤੇ ਵਿੱਤੀ ਨਤੀਜੇ ਇ ਨਿ:				
		(ਲੱਖਾਂ ਵਿੱਚ ਰਕਮ		
	30.06.2024 (ਤਿਮਾਹੀ)	31.03.2024 (ਸਾਲਾਨਾ)		
. चर	608.89	2555.35		
ਤੋਂ ਪਹਿਲਾਂ ਬਾਕ	7.01	28.06		

'ਕਸ ਦੇ ਬਾਅਦ ਲਾਭ | 6.66 | 21.67 .. ਉਪਫੋਕਤ ਐਸਈਬੀਆਈ (ਸੂਚੀ ਦੇਣ ਦੀਆਂ ਜ਼ਿੰਮੇਵਾਰੀਆਂ ਅਤੇ ਖੁਲਾਸ਼ੇ ਦੀਆਂ ਲੋੜਾਂ) ਰੋਗੁਲੇਸਨਜ, 2015 ਦੇ ਰੋਗੁਲੇਸਨ 33 ਦੇ ਤਹਿ 2. ਦੂਪੋਰਕੋਤ ਅਮਦਗਲਾਦ। ਸੂਚਾ ਦਣ ਦਾਆ ਜ਼ਸ਼ਾਨ ਹਨ। ਸਟਾਕ ਐਕਸਚੇਜ ਲੈਲ ਦਾਇਰ ਕੀਤ ਗਏ ਤਿਮਾਹੀ ਵਿੱਤੀ ਨਤੀ ਨਤੀਜਿਆਂ ਦਾ ਪੂਰਾ ਵਾਰਮੈਟ ਸਟਾਕ ਐਕਸਚੇਜ ਦੀਆਂ ।



स्पीब डिपटीब बीसस्टल हॅंसें 'बैस र केर' प्रेसलम ऋपीर पुनैबट' री सभीपिका बेराबी रिर्मबट्न गेटन है जिल्हा रेट हरे अठार पोमा र भेरत बीडा पोमा ३१ अवार २००४ उंच हैये है

ਲਧਿਆਣਾ, 13 ਅਗਸਤ

(ਰਣਜਾਤ ਸਿਘ) ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ ਵੱਲੋਂ ਜ਼ਿਲ੍ਹੇ ਵਿੱਚ ਜਲ ਸ਼ਕਤੀ ਅਭਿਆਨ: 'ਕੈਚ ਦ ਰੇਨ' ਜਲ ਸ਼ਕਤੀ ਅਭਿਆਨ: ਬੈਂਧ ਦੇ ਕੋਨਾਂ ਪ੍ਰੇਗਰਾਮ ਤਹਿਤ ਸ਼ੁਰੂ ਕੀਤੇ ਗਏ ਵੱਖ-ਵੱਖ ਪਾਣੀ ਦੀ ਸੰਭਾਲ ਅਤੇ ਹੋਰ ਸੰਭਾਲ ਦੇ ਉਪਰਾਲਿਆਂ ਦਾ ਜਾਇਦਾ ਲਿਆ। ਸਥਾਨਕ ਬੰਧਤ ਭਵਨ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਤਿਪਟੀ ਕਰੇਸ਼ਨਰ (ਵਿਕਾਸ) ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਦੋਂ ਦੇਸ਼ ਦੇ ਜ਼ਿਆਦਾਤਰ ਨਿੰਧਿਆਂ ਵਿੱਚ ਪਾੜੀ ਤੇ ਪਾੜੀ ਦੇ ਜ਼ਿਆਦਾਤਰ ਨਿੰਧਿਆਂ ਵਿੱਚ ਪਾੜੀ ਤੇ ਤੇ ਪਾੜੀ ਹਿੱਸਿਆਂ ਵਿੱਚ ਪਾਣੀ ਦੇ ਪੱਧਰ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਤਾਂ ਪਾਣੀ ਦੀ ਸੰਭਾਲ ਇੱਕ ਜ਼ਰੂਰੀ ਲੋੜ ਹੈ। ਉਨ੍ਹਾਂ ਦੱਸਿਆ ਕਿ ਇਹ ਪੋਗਰਾਮ ਰੇਨ ਵਾਟਰ

ਹਰਿਆਵਲ ਵਧਾਉਣ, ਨਵੇਂ ਮੀਂਹ ਦੇ ਉਪਰਾਲਿਆਂ ਰਾਹੀਂ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਪੌਦੇ ਲਗਾਉਣ, ਚੈਕ ਡੈਮ ਬਣਾਉਣ, ਛੱਪੜਾਂ ਦੀ ਸਫ਼ਾਈ, ਛੱਪੜਾਂ ਨੂੰ ਨਹਿਰਾਂ ਨਾਲ ਜੋੜਨ, ਨਰਸਰੀਆਂ ਦੀ



ਸਥਾਪਨਾ ਆਦਿ ਰਾਹੀਂ ਪਾਣੀ ਦੀ ਬਚਾਉਣ ਲਈ ਨੌਸ ਉਪਰਾਨੇ ਕਰ ਸੰਭਾਲ ਲਈ ਸਾਰੇ ਭਾਈਵਾਨਾਂ ਨੂੰ ਗਹੀ ਹੈ। ਵਾਧੀਕ ਡਿਪਟੀ ਕਰਿਸ਼ਨਰਨ ਨੇ ਜਾਗਰੂਰ ਕਰਨ ਲਈ ਹੈ ਲਈ ਕੇ ਹੋਰ ਵੇ ਕੇ ਰਿਹਾ ਕਿ ਪਾਣੀ ਦੀ ਸੰਭਾਲ ਡਿਪਟੀ ਕਮਿਸ਼ਨਰ ਧਾਲੀਵਾਲ ਹੋਰਕ ਵਿਅਕਤੀ ਦੀ ਸਮਾਜਿਕ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਜ਼ਿੰਘ ਮਾਨ ਦੀ ਅਗਵਾਈ ਵਾਲੀ ਫਾਲੀਆਂ ਪੀਡ੍ਰੀਆਂ ਲਈ ਪਾਣੀ ਨੂੰ ਸੂਬਾ ਸਰਕਾਰ ਬੂਟੇ ਲਗਾ ਕੇ, ਬਚਾਇਆ ਜਾ ਸਕੇ।

ਲੁਧਿਆਣਾ 13 ਅਗਸਤ (ਗੁਰਦੀਪ ਸਿੰਘ) ਗੋਂਦਾਵਰੀ ਇਲੈਕਟ੍ਰਿਕ ਮੈਂਟਰਜ, ਇਲੈਕਟ੍ਰਿਕ 2 ਅਤੇ 3-ਪਹੀਆ ਵਾਹਨਾਂ ਦੀ ਈਬਲੂ ਰੇਂਜ ਦੇ ਨਿਰਮਾਤਾ, ਨੇ ਅੱਜ ਆਪਣੀ ਈਵੀ ਨਿਰਮਾਤਾ, ਨੇ ਅੱਜ ਆਪਣੀ ਦੀ ਵੀ ਦੋ-ਪਹੀਆਂ ਵਾਹਨ ਜੋ ਜਾ, ਈਸ਼ਲ੍ਹ ਫੀਓ ਅਤੇ ਈਬਲੂ ਫੀਓ ਐਕਸ 'ਤ ਇੱਕ ਵਿਸ਼ੇਸ਼ ਮਾਨਸੂਨ ਪੇਸ਼ਕਸ਼ ਦਾ ਐਲਾਨ ਕੀਤਾ ਹੈ। ਗਾਹਬਰ ਹੁਣ ਇਸ ਦਾ ਲਾਭ ਲੈ ਸਕਦੇ ਹਨ। ਆਈਐਨਆਰ 10,000 ਦੀ ਵਿਸ਼ੇਸ਼ ਫੂਟ ਇਸ ਦੇ ਇਲੈਕਟਿਕ ਦੋ-ਪਹੀਆ ਵਾਹਨਾਂ ਈਬਲੂ ਫੀਓ ਐਕਸ ਅਤੇ ਈਬਲੂ ਫੀਓ ਦੀ ਕੀਮਤ ਨੂੰ ਆਈਐਨਆਰ 19,999 ਐਕਸ-ਸੋਰਸ਼ ਦੀ ਆਸ਼ਲ ਕੀਮਤ ਤੋਂ ਸਿਗਵ ਸੀਈਓ ਅਤੇ ਡਾਇਰੈਕਟਰ ਸ੍ਰੀ ਹੈਦਰ ਅਲੀ ਖਾਨ ਨੇ ਇਸ ਪੇਸਕਸ ਬਾਰੇ EBLU MONSOON Fos Post

ਵਰਕੂ ਚੁੱਚ ਦੀ ਕਮਾਤ ਨੂੰ ਆਈਐਨਆਰ 99,999 ਐਕਸ-ਸੰਰੂਮ ਦੀ ਅਸਲ ਕੀਮਤ ਤੋਂ ਸਿਰਫ ਕਿਹਾ, "ਗੋਂਦਾਵਰੀ ਇਲੈਕਟ੍ਰਿਕ ਆਈਐਨਆਰ 89,999 ਐਕਸ-ਮੈਟਰਜ ਵਿੱਖੋ, ਸਾਡੀ ਵਰਲਬੰਧਤਾ ਸੈਰੂਮ ਵਿੱਚ ਲਿਆਉਂਦੀ ਹੈ। ਸਾਡੇ ਗਾਹਰਾਂ ਨੂੰ ਟਿਕਾਊ ਅਤੇ ਗੋਂਦਾਵਰੀ ਇਲੈਕਟ੍ਰਿਕ ਮੈਟਰਜ ਦੇ ਨਵੀਨਤਾਕਾਰੀ ਗਤੀਸੀਲਤਾ ਹੱਲ

ਪ੍ਰਦਾਨ ਕਰਨ ਦੀ ਹੈ "ਇਸ ਸੀਮਤ-ਸਮੇਂ ਦੀ ਪੇਸ਼ਕਸ ਦਾ ਉਦੇਸ਼ ਵਾਤਾਵਰਣ-ਅਨੁਕੂਲ ਯਾਤਰਾ ਨੂੰ ਵਧੇਰੇ ਪਹੁੰਚਯੋਗ ਅਤੇ ਵਿਸਾਲ ਦਰਸਕਾਂ ਲਈ ਕਿਵਾਇਤੀ ਬਣਾਉਣਾ ਗਤੀਸਲਿਤਾ ਦੇ ਭਵਿੱਖ ਦਾ ਅਨੁਭਵ ਕਰਨ ਲਈ ਦੇਸ਼ ਭਰ ਵਿੱਚ ਨਜਦੀਕੀ

ਦਰਸਕਾ ਲਈ ਕਿਫਾਇਤੀ ਬਣਾਉਣਾ ਹੈ। ਈਬਲੂ ਫੀਓ ਅਤੇ ਈਬਲੂ ਫੀਓ ਐਕਸ ਅਤਿ-ਆਧੁਨਿਕ ਤਕਨਾਲੌਜੀ ਨਾਲ ਲੈਸ ਹਨ, ਜਿਸ ਵਿੱਚ ਲੰਬੇ ਸਮੇਂ ਨਾਲ ਲੱਸ ਹਨ, ਜਿਸ ਵਿੱਚ ਲੰਬ ਸਮੰਤਕਾਂ ਚੱਲਣ ਵਾਲੀਆਂ ਬੈਟਰੀਆਂ, ਕੁਸਲ ਮੈਟਰਾਂ, ਅਤੇ ਸਮਾਰਟ ਵਿਸੇਸਤਾਵਾਂ ਸਾਮਲ ਹਨ ਜੋ ਸਮੁੱਚੇ ਸਵਾਰੀ ਅਨੁਭਵ ਨੂੰ ਵਧਾਉਂਦੀਆਂ ਹਨ। ਗਾਹਕ ਇਸ ਦਿਲਚਸਪ ਪੇਸਕਸ ਦਾ ਫਾਇਦਾ ਉਠਾਉਣ ਅਤੇ ਗਤੀਸੀਲਤਾ ਦੇ ਭਵਿੱਖ ਦਾ ਅਨੁਭਵ ਗੋਦਾਵਰੀ ਇਲੈਕਟ੍ਰਿਕ ਮੋਟਰਜ ਡੀਲਰਸਿਪ 'ਤੇ ਜਾ ਸਕਦੇ ਹਨ। ਮਾਨਸੂਨ ਆਫਰ 31 ਅਗਸਤ 2024 ਤੱਕ ਵੇਧ ਹੈ।

ਕੈਬਨਿਟ ਮੰਤਰੀ ਅਨਮੌਲ ਗਗਨ ਮਾਨ 15 ਅਗਸਤ ਨੂੰ ਆਈ ਟੀ ਆਈ ਗ੍ਰਾਉਂਡ ਵਿਖੇ ਲਹਿਰਾਉਣਗੇ ਤਿਰੰਗਾ - ਡਿਪਟੀ ਕਮਿਸਨਰ

ਸਹੀਦ ਭਗਤ ਸਿੰਘ ਨਗਰ 14 ਅਗਸਤ (ਪ.ਪ)

ਸਹਾਦ ਭਗਤ ਸਿਘ ਨਗਰ 14 ਅਗਸਤ (ਪ.ਪ.) ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਆਈਟੀਆਈ ਗਰਾਊਂਡ ਵਿਖੇ ਕਰਵਾਈ ਗਈ ਫੁੱਲ ਡਰੈੱਸ ਰਿਹਰਸਲ ਦੌਰਾਨ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਦੱਸਿਆ ਕਿ ਕੈਬਿਨੇਟ ਮੰਤਰੀ ਅਨਮੋਲ ਗਗਨ ਮਾਨ 15 ਅਗਸਤ ਲੈਂਦੇ ਹੋਏ ਦੱਸਿਆ ਕਿ ਕੈਂਕਿਨੰਟ ਮੰਤਰੀ ਅਨਮਿੰਨ ਗਗਨ ਮਾਨ 15 ਅਗਸਤ ਨੂੰ ਆਈ ਨੀ ਆਈ ਗਰਾਊਂਡ ਨਵਾਂਸ਼ਹਿਰ ਵਿੱਖ 12 ਵਾਂ ਸੁਤੰਤਰਤਾ ਦਿਵਸ ਸਮਾਰਹ ਮੰਕੇ ਤਿਰੰਗਾ ਲਹਿਰਾਉਣਗੇ ਆਈਟੀਆਈ ਗਰਾਊਂਡ ਵਿਖੇ ਕਰਵਾਈ ਗਈ ਵੁੱਲ ਡੰਗੇ ਗੈਰਗਲ: ਦੌਰਾਨ ਡਿਪਟੀ ਕਮਿਸ਼ਨਰ ਨਵਜੇਤ ਪਾਲ ਸਿੰਘ ਹੋਵਾਵਾਂ ਅਤੇ ਐਂਸ ਲੋਸ ਪੀ ਤਾਂ ਮਹਿਤਾਵਾਂ ਸਿੰਘ ਨੇ ਪੰਡੇ ਵਾਂ ਨਿਰੀਏਟ ਕੀਤਾ। ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਵਿਸ਼ੇ 'ਤੇ ਆਧਾਰਿਤ ਆਪਣੇ ਐਕਲੜ ਨੀਤਾਂ ਅਤੇ ਕਰਿੰਗਿਆਰਾਂ ਨਾ ਨਲ ਸੰਗਿਆਰਥ ਸਮਾਰਮ ਦੀ ਪੇਸ਼ਰਾਰੀ ਕੀਤੀ ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਪ੍ਰਬੰਧਾਂ ਵਿੱਚ ਲਾਗੇ ਸਮੂਹ ਭਾਗੀਦਾਰ ਸਕੂਲਾਂ ਅਤੇ ਵੱਖ-ਵੱਖ ਵਿਭਾਗਾਂ ਦੀ ਮੀਟਿੰਗ ਦੀ ਪ੍ਰਧਾਨਗੀ ਨਿਰਦੇਸ਼ ਜਾਰੀ ਕੀਤੇ। ਇਸ ਮਿੱਟ ਵੇਡੀ ਸੀ (ਜ) ਵਾਜੀਵ ਵਰਮਾ, ਐੱਸ ਡੀ ਐਮ ਨਿਰਦੇਸ਼ ਜਾਰੀ ਕੀਤੇ। ਇਸ ਮਿੱਟ ਵੇਡੀ ਸੀ (ਜ) ਵਾਜੀਵ ਵਰਮਾ, ਐੱਸ ਡੀ ਐਮ ਨਿਰਦੇਸ਼ ਜਾਰੀ ਕੀਤੇ। ਇਸ ਮਿੱਟ ਵੇਡੀ ਸੀ (ਜ) ਵਾਜੀਵ ਵਰਮਾ, ਐੱਸ ਡੀ ਐਮ ਨਵਾਂਸ਼ਹਿਰ ਡਾਕਟਰ ਅਕਸਿਤਾ ਗੁਪਤਾ, ਐਸ.ਪੀ. (ਜਾਂਚ) ਡਾ. ਮੁਕੰਡ ਰੁਮਾਰ, ਐਸ.ਪੀ. (ਐਚ) ਸੋਹਣ ਲਾਲ, ਡੀ.ਐਸ.ਪੀ. ਨਵਾਂਸ਼ਹਿਰ ਮਾਧਵੀ ਸ਼ਰਮਾ, ਡੀ.ਐਸ.ਪੀ. ਸ੍ਰੀਫਿਰ ਚਾਂਦ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

ਗਰਦਾਆਰਾ ਸ਼ੀ ਗਰ ਸਿੰਘ ਸਭਾ, ਅਰਥਨ ਅਸਟੇਟ, ਫੇਸ- 1 ਦੱ'ਗਰੀ ਵਿਖੇ ਹਫਤਾਵਾਰੀ ਕੀਰਤਨ ਅਤੇ ਕਥਾ ਸ਼ਮਾਗਮ=ਕਲਵਿੰਦਰ ਸਿੰਘ ਬੈਨੀਪਾਲ

ਲੁਧਿਆਣਾ 13 ਅਗਸਤ (ਕਰਨੇਲ ਸਿੰਘ ਐੱਮ.ਏ.) ਗੁਰਦੁਆਰਾ ਸੀ ਗੁਰੂ ਸਿੰਘ ਸਭਾ, ਅਰਬਨ ਅਸਟੇਟ, ਵੇਸ-1 ਦੁੰਗਰੀ ਵਿੱਖ ਹਰ ਸ਼ਨੀਵਾਰ ਅਤੇ ਐਤਵਾਰ ਕਥਾ ਅਤੇ ਕੀਰਤਨ ਸ਼ੁਮਾਗਮ ਗਯਦਾਵਾਲ

ਕੀਰਤਨ ਸ਼ਮਾਗਮ ਗੁਰਦੁਆਰਾ ਹਬ ਦੀ ਪਬੰਧਕ ਕਮੇਟੀ ਅਤੇ ਸੰਗਤਾਂ ਦੇ ਨਿੱਘੇ ਸ਼ਹਿਯੋਗ ਨਾਲ ਸਰਧਾ ਭਾਵਨਾ ਨਾਲ ਕਰਵਾਏ ਜਾਂਦੇ ਹਨ ਇਸ ਵਾਰ ਐਤਵਾਰ ਸ਼ਵੇਰ ਤੋਂ ਹੀ ਗੁਰਬਾਣੀ ਦਾ ਪ੍ਵਾਹ ਸ਼ੁਰੂ ਹੋਇਆ ਅਤੇ ਸਭ ਤੋਂ ਪਹਿਲਾਂ ਆਸਾ ਜੀ ਦੀ ਵਾਰ ਦੇ ਕੀਰਤਨ ਗੁਰੂ ਘਰ ਦੇ ਹਜੂਰੀ ਰਾਗੀ ਭਾਈ ਜਸਵੰਤ ਸਿੰਘ ਗਗਨਦੀਪ ਸਿੰਘ

ਸ਼ਾਮ ਦੇ ਦੀਵਾਨਾਂ ਵਿੱਚ ਗਿਆਨੀ ਕੀਰਤਨ ਅਤੇ ਸਿਮਰਨ ਦਾ ਅਨੰਦ ਗਗਨਦੀਪ ਸਿੰਘ ਜਵਾਦੀ ਟਕਸਾਲ ਮਾਣਿਆ ਅਤੇ ਆਪਣਾ ਜੀਵਨ ਸਫਲਾ ਗਗਨਦੀਪ ਸਿੰਘ ਜਵੰਦੀ ਟਕਸਾਲ ਵਾਲਿਆਂ ਨੇ ਗੁਰੂ ਇਤਿਹਾਸ ਦੀ ਕਥਾ ਵਿਚਾਰ ਸੰਗਰਾਂ ਨਾਲ ਸਾਂਝੇ ਕੀਤੇ ਅਤੇ ਰਹਿਰਾਸ ਸੇਂਦਰ ਦੀ ਚੌਕੀ ਤੋਂ ਬਾਅਦ ਸੰਤ ਬਾਬਾ ਅਮੀਰ ਸਿੰਘ ਜੀ ਜਵੰਦੀ ਟਕਸਾਨ ਵਾਲਿਆਂ

ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ

ਕਾਣੀ ਦੇ ਪਰਤਨਾ ਅਤੇ ਸ਼ਿਮਰਨ ਰਾਹੀ ਗੁਰੂ ਜਸ ਨਾਲ ਕੀਤਾ । ਗੁਰੂ ਘਰ ਦੇ ਮੁੱਖ ਸੇਵਾਵਾਰ ਜੋੜਿਆ ਅਤੇ ਸੰਗਤਾਂ ਨੂੰ ਬਾਣੀ ਅਤੇ ਕੁਲਵਿੰਦਰ ਸਿੰਘ ਬੈਨੀਪਾਲ, ਪਰਮਿੰਦਰ ਬਾਣੇ ਦੇ ਧਾਰਨੀ ਹੋਣ ਲਈ ਪ੍ਰੇਰਿਤ ਜੀਤਾ। ਭਾਰੀ ਗਿਣਤੀ ਵਿੱਚ ਸੰਗਤਾਂ ਮਲਕੀਤ ਸਿੰਘ ਨੇ ਗੁਰੂ ਘਰ ਦੀ ਨੇ ਗੁਰੂ ਘਰ ਵਿੱਚ ਨਤਮਸਤਕ ਹੋ ਕੇ ਬਖਸ਼ਿਸ਼ ਸਿਰੋਪਾਓ ਨਾਲ ਸੰਤ ਬਾਬਾ

ਅਮੀਰ ਸਿੰਘ ਜੀ ਜਵੰਦੀ ਟਕਾਸਨ ਵਾਲਿਆਂ ਦਾ ਸਨਮਾਨ ਕੀਤਾ । ਬਾਬਾ ਅਮੀਰ ਸ਼ਿੰਘ ਜੀ ਨੇ ਗੁਰਦੁਆਰਾ ਸਾਹਿਬ ਦੀ ਇਸਤਰੀ ਸਤਿਸੰਗ ਸਭਾ ਦੀ ਨਵੀਂ ਬਣੀ ਪੰਜ ਮੈਂਬਰੀ ਕਮੇਟੀ ਬੀਬੀ ਮਨਜੀਤ ਕੌਰ, ਬੀਬੀ ਕੁਲਜੀਤ ਕੌਰ, ਬੀਬੀ ਸਿਮਰਨ ਕੌਰ, ਬੀਬੀ ਅੰਮ੍ਰਿਤਪਾਲ ਕੌਰ ਅਤੇ ਬੀਬੀ ਬਲਵਿੰਦਰ ਰੌਰ ਬਤਾ ਦਾ ਗੁਰੂ ਘਰ ਦੀ ਸਮੁਸਿਤ ਪਿੰਗੀਨ ਨਾਲ ਲਮਮਾਨ ਬਖਸ਼ਿਸ਼ ਸਿਰੋਪਾਓ ਨਾਲ ਸਨਮਾਨ ਕੀਤਾ ਅਤੇ ਬਾਬਾ ਜੀ ਨੇ ਕਿਹਾ ਕਿ ਬੀਬੀਆਂ ਨੂੰ ਵੀ ਗੁਰੂ ਘਰ ਦੀ ਸੇਵਾ ਕਰਨ ਲਈ ਅੱਗੇ ਆਉਣਾ ਚਾਹੀਦਾ ਕਰਨ ਨਵਾਂ ਅਗਾਂ ਆਉਣਾਂ ਦੇ ਹਾਂਦਾ ਹੈ। ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਦਿਲ ਦੀਆਂ ਗਹਿਰਾਈਆਂ ਤੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਮੇਂ ਸਿਰ ਪਹੁੰਚਕੇ ਕੇ ਕੀਰਤਨ ਅਤੇ ਕਥਾ

ਦਾ ਆਨੰਦ ਲੈਣ ਅਤੇ ਆਪਣਾ ਜੀਵਨ ਦਾ ਅਨੱਦ ਲੈਣ ਅਤੇ ਆਪਣਾ ਜੀਵਨ ਸਫਨਾ ਕਰਨ ਲਈ ਪ੍ਰੇਰਿਤ ਕੀਤਾ। ਸੰਗਤਾ ਵਿੱਚ ਗੁਰੂ ਦੇ ਮੁੱਖ ਸੰਵਾਦਤ ਕੁਲਵਿੰਦਰ ਸਿੰਘ ਬੰਨਪਾਲ, ਰੇਅਰਮੈਨ ਬਲਜੀਤ ਸਿੰਘ ਮੈਨੀ, ਪਰਮਿੰਦਰ ਸਿੰਘ, ਕਰਤਾਰ ਸਿੰਘ ਬਗਾੜ, ਦਰਸ਼ਨ ਸਿੰਘ, ਕਰਤਾਰ ਸਿੰਘ ਤਰਸ਼ਤ, ਦਰਸ਼ਨ ਸਿੰਘ, ਜਗਮਹਨ ਸਿੰਘ, ਸਰਬਜੀਤ ਸਿੰਘ ਦਗਰ, ਮਲਕੀਤ ਸਿੰਘ, ਹਘਬੀਰ ਸਿੰਘ ਭਾਕਟਰ ਪ੍ਰੇਮ ਸਿੰਘ ਦਾਵਲਾ ਯਸਪਾਲ ਸਿੰਘ ਤਰਲੰਗ ਸਿੰਘ, ਹਅਸਜੀਤ ਸਿੰਘ, ਸੁਖਵਿੰਦਰਪਾਲ ਸਿੰਘ, ਅਮਰਜੀਤ ਸਿੰਘ ਸਰਕਲੀਤ ਸਿੰਘ, ਸਕਦਸੀਤ ਸਿੰਘ, ਸਕਦਸੀਤ ਸਿੰਘ, ਬਲਬੀਰ ਸਿੰਘ, ਗੁਰਦੀਪ ਸਿੰਘ ਕਾਲੜਾ, ਰਜਿੰਦਰ ਸਿੰਘ ਭਾਟੀਆ, ਦਰਸ਼ਨ ਸਿੰਘ, ਪ੍ਰੀਤਇੰਦਰ ਸਿੰਘ, ਅਮਰ ਬਜਾਜ, ਗੁਰਚਰਨ ਸਿੰਘ ਅਮਰ ਬਜਾਜ, ਗੁਰਚਰਨ ਸਿੰਘ ਵਾਲੀਆ, ਜਸਵਿੰਦਰ ਸਿੰਘ ਸੰਧੂ, ਜਗਵਿੰਦਰ ਸਿੰਘ, ਅਮਨਦੀਪ ਸਿੰਘ ਹਿੰਦੂ ਆਗੂ ਨੇ ਨਸੀਲੀ ਕੋਲਡ ਡਿ੍ੰਕ ਪਿਆ ਕੇ ਕੀਤਾ ਜਿਣਸੀ ਸੋਸਣ, ਗਰਭਵਤੀ ਹੋਣ 'ਤੇ ਦਿੱਤੀਆਂ ਧਮਕੀਆਂ; ਕੇਸ ਦਰਜ

ਲੁਧਿਆਣਾ 13 ਅਗਸਤ (ਰਣਜੀਤ ਸਿੰਘ) ਲੁਧਿਆਣਾ ਦੇ ਬਾਣਾ ਭਵੀਜਨ ਨੰਬਰ 2 ਦੀ ਪੁਲਿਸ ਨੇ ਹਿੰਦੂ ਆਗੂ ਚੇਤਨ ਬਵੇਜਾ ਖਿਲਾਫ ਉਸੇ ਦੇ ਦਫਤਰ ਦੀ



ਔਰਤ ਨਾਲ ਜਿਣਸੀ ਸੋਸਣ ਕਰਨ ਦੇ ਮਾਮਲੇ 'ਚ ਮੁਕੱਦਮਾ ਦਰਜ ਹੋਇਆ ਹੈ। ਥਾਣਾ ਡਵੀਜਨ ਨੰਬਰ 2 ਦੀ ਪੁਲਿਸ ਨੂੰ ਸਿਕਾਇਤ ਦਿੰਦਿਆਂ ਔਰਤ ਨੇ ਦੱਸਿਆ ਕਿ ਉਹ ਚੰਡੀਗੜ੍ਹ ਰੋਡ ਸਥਿਤ 32 ਸੈਕਟਰ ਦੇ ਰਹਿਣ ਵਾਲੇ

ਮਾਤਾ ਨੈਣਾ ਦੇਵੀ ਦੇ ਮੰਦਰ ਤੋਂ ਦਰਸ਼ਨ ਮਾਤਾ ਨੰਣਾ ਦਵੀ ਦੇ ਮਦਰ ਤ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਦੀ ਭਗੇ ਇਕ ਮਹਿੰਦਰਾ ਪਿੰਕਾਮੰਪ ਗਾਂਡੀ ਸਰਹਿੰਦ ਦੇ ਤਰਖਾਣਮਾਜਰਾ ਟੀ-ਪੂਆਇੰਟ ਵਿਖੇ ਹਾਦਸੇ ਦਾ ਸ਼ਿਕਾਰ ਹੋ ਜਾਣ ਕਾਰਨ ਗੰਡੀ 'ਚ ਸਵਾਰ ਰਾਜਪਾਲ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੇ ਨਾਲ

ਪੰਤਰ ਪਵੇਜਾ ਦੇ ਚੀਆਂ ਹੱਕ ਵਾਲੇ ਦਿੱਤੀਆਂ ਇਸ ਅਧਿਕਾਰੀਆਂ ਨੂੰ ਵਰਤਰ 'ਚ ਕੰਮ ਕਰਦੀ ਸੀ ਕੁਝ ਸਮਾਂ ਦਰਖਾਸਤ ਦਿੱਤੀ ਮਾਮਲੇ ਦੀ ਪਹਿਲੋਂ ਚੇਤਨ ਖਵੇਜਾ ਨੂੰ ਉਸਨੂੰ ਤਫਤੀਸ਼ ਤੋਂ ਬਾਅਦ ਥਾਣਾ ਡਵੀਜਨ ਨਾਸ਼ੀਲੀ ਕੋਰਡ ਡਿੱਡ ਪਿਆ ਕੇ ਉਸ ਨੇਕਰ ਦੀ ਚੀਲਜ ਨੇ ਔਰਤ ਦੀ ਨਾਲ ਸਰੀਕਰ ਸਬੰਧ ਬਣਾਏ ਬਾਅਦ ਸ਼ਿਕਾਇਤ 'ਤੇ 32 ਸੈਕਟਰ ਦੇ ਵਾਸ਼ੀ 'ਚ ਮੁਲਜਮ ਅੰਤਰ ਨੂੰ ਵਿਆਹ ਦਾ 'ਤੇਰਨ ਖਵੇਜਾ ਖ਼ਿਲਜ ਪ੍ਰਕੰਦਮਾ ਦਰਜ ਭਾਸ਼ਾ ਦੇ ਕੇ ਉਸ ਦੀ ਆਬਰੂ ਨਾਲ ਕਰ ਲਿਆ ਹੈ ਬਾਣਾ ਭਵੀਜਨ ਨੰਬਰ ਕਰਗਾਤਾਰ ਖੇਡਦਾ ਰਿਹਾ ਭਰ ਸਾਲ ਦੇ ਦੇ ਦਿਚਾਰਜ ਗੁਰਸੀਤ ਸਿੰਘ ਨੇ ਪਹਿਲੋਂ ਜਦ ਔਰਤ ਗਰਭਵਰੀ ਤੇ ਗਈ ਦੁਸਿਆ ਕਿ ਮੁਲਜਮ ਚੇਤਨ ਭਵੇਜਾ ਪੁਲਿਲ ਦਿਆਂਤਰ ਗਰਭਵਰੀ ਤੇ ਗਈ ਦੁਸਿਆ ਕਿ ਮੁਲਜਮ ਚੇਤਨ ਭਵੇਜਾ ਪੁਲਿਲ ਦਿਆਂਤਰ ਹਰਭਵਰੀ ਤੇ ਗਈ ਦੁਸ਼ਿਆ ਜ਼ਿਲ੍ਹ ਮੁਲਜਮ ਚੇਤਨ ਭਵੇਜਾ ਪੁਲਿਲ ਦਿਆਂਤਰ ਹਰਭਵਰੀ ਤੇ ਗਈ ਦੁਸ਼ਿਆ ਜ਼ਿਲ੍ਹ ਮੁਲਜਮ ਚੇਤਨ ਭਵੇਜਾ ਪੁਲਿਲ ਦਿਆਂਤਰ ਹਰਭਵਰੀ ਤੇ ਗਈ ਦੁਸ਼ਿਆ ਜ਼ਿਲ੍ਹ ਸ਼ੁਕਰ ਦੇ ਸ਼ੁਕਰ ਦੀ ਇਸ ਦਰਤਾ ਦੂ ਕੰਮ ਕਰਦੀ ਸੀ ਕੁਝ ਸਮਾਂ ਦਰਖਾਸਤ ਦਿੱਤੀ ਮਾਮਣੇ ਦੀ ਪਹਿੰਚ ਦੇਤਰ ਅਵੇਜਾ ਨੇ ਉਸਨੂੰ ਕਰਤੀਸ਼ ਤੋਂ ਬਾਅਦ ਥਾਣਾ ਭਵੀਜਨ ਨਸੀਨੀ ਕਰਤੀ ਸੰਤ ਬਾਅਦ ਥਾਣਾ ਭਵੀਜਨ ਨਸੀਨੀ ਕੋਲਡ ਕ੍ਰਿੰਡ ਪਿਆ ਕੇ ਉਸ ਨੇਕਰ 2 ਦੀ ਪੁਲਿਸ ਨੇ ਔਰਤ ਦੀ ਨਾਲ ਸ਼ਹੀਰਰ ਸਬੰਧ ਬਣਾਏ ਬਾਅਦ ਸ਼ਿਕਾਇਤ 'ਤੇ 32 ਸੈਕਟਰ ਦੇ ਵਾਸ਼ੀ 'ਚ ਮੁਲਜਮ' ਮੰਗਤ ਨੂੰ ਵਿਆਹ ਦਾ ਫੀਰਸ ਬੰਦੀ ਬਣਾਉਤ ਬਾਅਦ ਸ਼ਾਂਕ ਸੁਰਕਾਰ ਸੰਤਾ ਸ਼ਹਾਦ ਕਰਤਾ ਭਾਸ਼ਾ ਦੇ ਕੇ ਉਸ ਦੀ ਆਬੂਰ ਨਾਲ ਕਰ ਲਿਆ ਹੈ ਬਣਾ ਭਵੀਜਨ ਨੰਬਰ ਨਜ਼ਾਤਾਰ ਬਣਾਵ ਰਹਾ ਕੁਝ ਲਾਲ 2 ਦੇ ਦਿਚਚਾਰ ਗੁਰਕੀਤ ਸਿੰਘ ਨੇ ਪਹਿਲੋਂ ਜਦ ਔਰਤ ਗਰਭਵਤੀ ਹੋ ਗਈ ਦੱਸਿਆ ਕਿ ਮੁਲਜਮ ਚੇਤਨ ਬਵੇਜਾ ਤੋਂ ਮੁਲਜਮ ਚੇਤਨ ਬਵੇਜਾ ਤੋਂ ਮੁਲਜਮ ਦੇਤਨ ਬਵੇਜਾ ਤੋਂ ਮੁਲਜਮ ਚੇਤਨ ਬਵੇਜਾ ਤੋਂ ਮੁਲਜਮ ਦੇਤਨ ਬਵੇਜਾ ਕੇ ਤੁਸ਼ਤ ਸਮਾਰੀ ਨੇ ਤੋਂ ਸ਼ਰਦ ਹੀ ਉਸ ਦੀਆਂ ਪੁਮਕੀਆਂ ਦੇਣੀਆਂ ਸ਼ੁਰੂ ਕਰ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਨਾਮ ਸਿਮਰਨ ਅਭਿਆਸ ਸਮਾਗਮ ਕਰਵਾਇਆ





ਲੁਧਿਆਣਾ 13 ਅਗਸਤ ਗੁਰਦੁਆਰਾ ਸੀ ਗੁਰੂ ਸਿੰਘ ਸਭਾ, ਗੁਰੂ ਤੇਗਾ ਬਹਾਦਰ ਨਗਰ, ਗਲੀ ਨੰਬਰ 2. ਚੰਡੀਗੜ੍ਹ ਰੋਡ, ਲੁਧਿਆਣਾ ਵਿਖੇ ਹਫਤਾਵਾਰੀ ਨਾਮ ਸਿਮਰਨ ਅੰਡੁਆਸ ਸਮਾਗਮ ਬੀਤੇ ਦਿਨੀਂ ਰਰਵਾਇਆ ਗਿਆ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ "ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ।" ਸੰਗੜਾਂ ਨੇ ਇਕਾਗਰਚਿੱਤ ਹੋ ਕੇ

ਸੁਰਜੀਤ ਸਿੰਘ ਖੁਰਾਣਾ, ਪਲਵਿੰਦਰ ਸਿੰਘ, ਸੁਰਿੰਦਰ ਸਿੰਘ, ਰਣਜੀਤ ਸਿੰਘ, ਮਨਜੀਤ ਸਿੰਘ, ਸਵਰਨ ਸਿੰਘ 18 ਅਗਸਤ ਦਿਨ ਐਤਵਾਰ ਨੂੰ ਰਾਤ 7-30 ਵਜੇ ਤੋਂ 8-30 ਵਜੇ ਤੱਕ ਹੋਵੇਗਾ, ਉਹਨਾਂ ਸਰਬੱਤ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਵੱਧ ਤੋਂ ਵੱਧ ਹਾਜਰੀਆਂ ਭਰ ਕੇ ਆਪਣਾ ਜੀਵਨ ਸਫਲ ਕਰਨ ਲਈ ਬੇਨਤੀ

ਟੈਕਸੀ ਡਰਾਈਵਰ ਦਾ ਸਾਥੀ ਨਿਕਲਿਆ ਕਾਤਲ, ਪਲਿਸ਼ ਨੇ 32 ਘੰਟਿਆਂ 'ਚ ਸਲਝਾਈ ਕਤਲ ਦੀ ਗਾਂਥੀ ਨੈਣਾ ਦੇਵੀ ਤੋਂ ਪਰਤ ਰਹੇ ਸ਼ਰਧਾਲਆਂ ਦੀ ਗੱਡੀ ਹੋਈ ਹਾਦਸਾਗਸਤ, ਇਕ ਦੀ ਮੌਤ

ਖਨਾ ਪੁਲਿਸ ਵਲ ਟਕਸਾ ਡਰਾਇਵਰ ਦੇ ਅੰਨੇ ਕਤਲ ਦੀ ਗੁੱਥੀ ਨੂੰ 32 ਘੰਟਿਆਂ 'ਚ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਹੈ।ਜਿਸ ਸਬੰਧੀ ਅਸ਼ਵਨੀ ਕੀਤਾ ਗਿਆ ਹੈ ਜਿਸ ਸਬੰਧੀ ਅਸ਼ਵਨੀ ਗੋਟਿਆਲ ਐੱਸਐੱਸਪੀ ਖੰਨਾ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਟੈਕਸੀ ਡਰਾਇਵਰ ਦੇ ਅੰਨੇ ਕਤਲ ਦੀ ਗੁੱਥੀ ਨੂੰ ਖੰਨਾ ਪੁਲਿਸ ਨੇ 32 ਘੰਟਿਆਂ ਚ ਸੁਲਝਾਕੇ ਕਥਿਤ ਮੁੱਖ ਮੁਲਜਮ ਨੂੰ ਗ੍ਰਿਫਤਾਰ ਕਰਕੇ ਉਸ ਪਾਸ਼ੋਂ ਇੱਕ . ਪਿਸਟਲ ਸਮੇਤ ਦੋ ਮੈਗਜੀਨ, ਛੇ ਜਿੰਦਾ ਰੌਂਦ ਤੇ ਲੁੱਟ ਕੀਤੀ ਹੋਈ ਗੱਡੀ ਬਰਾਮਦ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ। ਜੈ ਕੁਮਾਰ ਪੁੱਤਰ ਉਗਰ ਵਾਸੀ ਰਾਮ मैंबटव 31, चेडीवाझ् ते ਨੇ ਆਪਣੀ ਪਤਨੀ ਨੂੰ ਫੌਨ ਕਰਕੇ ਕਿਲੋਮੀਟਰ ਚੰਭੀਗੜ੍ਹ ਸਾਇਭ ਕਿਸੇ ਦੱਸਿਆ ਕਿ ਉਹ ਟੈਕਸੀ ਰਾਹੀਂ ਨਾ-ਮਲੂਮ ਵਿਅਕਤੀ ਨੇ ਉਸਦੇ ਲੁਧਿਆਣਾਦੇ ਭੁੱਫ ਵਿਅਕਤੀਆਂ ਨੂੰ ਨੇ ਗੋਫ਼ੀਆਂ ਸਾਫ਼ ਕੇ ਉਸ ਦੀ ਅਲਟੀ ਕੇ ਲੁਧਿਆਣਾ ਨੂੰ ਜਾ ਰਿਹਾ ਸੀ।ਮਿਤੀ ਕੇ ਲੈ ਫਰਾਰ ਹੋ ਗਏ ਹਨ।ਜਦੋਂ ਉਸ ਨੇ



ਦਰਦਾ ਹੈ, ਜਨਦਾ ਤਾਂਚੇ ਤਿਸ਼ਾਇਤ ਪੁਲਿਸ ਨੂੰ ਬਿਆਨ ਵਾਰੀ ਸ਼ਿਕਾਇਤ ਦਰਜ਼ ਕਰਵਾਈ ਜੀ ਕਿਉਂ ਜਾਣ ਲੜਕਾ ਜਾਣ ਚਾਰ ਵਜੇ ਉਸ ਦੇ ਲੜਕੇ ਕਵੀ ਤਾਂ ਉਸ ਦੇ ਲੜਕੇ ਕਵੀ ਗੁਨ੍ਹਾਂ ਦੀ ਮੌਤ ਵਾਈਨ ਟੇਕਸੀ ਕਰਾਉਣ ਦਾ ਕੰਮ ਕਰਕੇ ਦੀਆਨ ਕਿ ਟੋਫ ਪੜਜਾਜ ਅਸਨਾ ਐਕਟ ਪਲੀ ਸ਼ਿਲਾਵਾ ਮੁਸ਼ਾਵਾ ਕਰਵਾ ਜੀ ਉਸ ਦੇ ਲੜਕੇ ਕਵੀ ਗੁਮਾਰ ਪੁਲਿਸ ਵੱਲੋਂ ਨੇ ਪਰਾ ਵਿੱਚ ਮੁਕਾਦ ਸਮਝਾ ਐਕਟ ਪਲਿਸ ਦਾ ਸਮਝਾਵਾ

ਕਤਲ ਦੀ ਗੂੰਥੀ ਨੂੰ ਸਨਝਾਉਣ ਲਈ ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ ਅਣਪਛਾਤੇ ਵਿਅਕਤੀ ਭਾਲ ਕੀਤੀ ਗਈ। ਪਿੰਡ ਨਸ਼ੁਲੂਚਰ ਕੀਤੀ ਸੁਸ਼ਵਿਰਨਗਰ, ਉੱਤਰ ਪ੍ਰਦਸ਼ ਤੋਂ ਮੁਲਜ਼ਮ ਸਤਪਾਲ ਪੁੱਤਰ ਸੋਨ੍ਹ ਰਾਮ ਵਾਸੀ, ਰਾਮ ਦਰਬਾਰ, ਫੇਸ ਹੀ, ਚੰਡੀਗੜ੍ਹ ਨੂੰ ਸਖਤੀ ਨਾਲ ਪੁੱਛ ਪੜਤਾਲ ਕੀਤੀ ਗਈ ਜਿਸ ਨਾਲ ਪੁੰਛ ਪੜਤਾਲ ਕੀਤੀ ਗਈ ਜਿਸ ਨੇ ਆਪਣਾ ਜ਼ੁਹਮ ਕਬੂਲ ਕਰ ਲਿਆ। ਜਿਸ ਕੱਲੋਂ ਇੱਕ ਪਿਸਟਲ ਸਮੇਤ ਦੋ ਮੈਗਜੀਨ, ਛੇ ਜਿੰਦਾ ਰੌਂਦ ਤੇ ਲੁੱਟ ਕੀਤੀ ਹੋਈ ਗੱਡੀ ਬ੍ਰਾਮਦ ਕੀਤੇ ਗਏ ਹਨ। ਪੁਲਿਸ ਵੱਲੋਂ ਕੀਤੀ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜਮ ਸਤਪਾਲ ਤੇ ਮ੍ਰਿਤਕ ਰਵੀ ਕੁਮਾਰ ਇੱਕ ਹੀ ਇਲਾਕੇ ਦੇ ਰਹਿਣ ਵਾਲੇ ਹਨ ਤੇ ਰੰਗ ਵਿਲਾਬ ਦੇ ਗਏ ਵਾਲੇ ਹਨ ਤੋਂ ਇੱਕ ਦੂਜੇ ਦੇ ਜਾਣਕਾਰ ਵੀ ਹਨ। ਸਤਪਾਲ ਵੱਲੋਂ ਨਿੱਜੀ ਰੈਜਿਸ਼ ਤਹਿਤ ਰਵੀ ਕੁਮਾਰ ਦਾ ਕਤਲ ਕੀਤਾ ਗਿਆ ਹੈ। ਮੁਲਜਮ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਮੌਕ 'ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਸੁਖਵਿੰਦਰ ਸਿੰਘ, ਯਾਦਵਿੰਦਰ ਸਿੰਘ, ਦੁਸ਼ਵੀਰ ਸਿੰਘ, ਛੱਟਾਂ ਸਿੰਘ ਤੇ ਵਿੱਕੀ ਸਿੰਘ ਦੇ ਜ਼ਖ਼ਮੀ ਹੈ ਜਾਣ ਦਾ ਸਮਾਚਾਰ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਰਹਿੰਦ ਦੇ ਸਹਾਇਕ ਥਾਣਕਾ ਸਸਵਿੰਦਰ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਕਰਵਾਉਣ ਉਪਰੇਕ ਸੰਦੁਧਰ ਜਸਵਿੰਦਰ ਸਿੰਘ ਨੇ ਦੱਸਿਆ ਵਿੱਚ ਪੋਸਟਮਾਰਟਮ ਕਰਵਾਉਣ ਉਪਰੇਕ ਸੰਦੁਧਰ ਜਸਵਿੰਦਰ ਸਿੰਘ ਨੇ ਦਾ ਜਨ੍ਹਾਂ ਦਾ ਹਵਾਲੇ ਕਰ ਦਿੱਤਾ ਗਿਆ ਹੈ ਤੇ ਮਾਮਲੇ 'ਚ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਨੂੰ ਬੰਦੀ ਬਣਾ ਲੁਟੇਰੇ ਨਗਦੀ ਅਤੇ ਸੋਨਾ ਲੁੱਟ ਕੇ ਫ਼ਰਾਰ

ਫ਼ਤਿਹਗੜ ਸਾਹਿਬ. 13 ਅਗਸਤ (ਬਲਜਿੰਦਰ ਸਿੰਘ ਪਨਾਗ)

ਮੁਸੰਦੇ (13 ਅਕਸ਼ਕ (ਪੁਪ) 23 ਤੋਂਲੇ ਸੋਨਾ ਲੁੱਟ ਕੇ ਡਰਾਰ ਹੈ ਗਏ। ਲੁੱਧੇ ਕੇ ਬਹਿਰਮਾ ਵਿੱਚ ਬੀਤੀ ਗਤ ਖੇਤਾਂ ਵਾਰਦਾਤ ਦਾ ਪਤਾ ਚੰਦਿਆਂ ਗਦਾ ਮੁਖੀ ਵਿਚ ਛਈ ਰਿਹਾਇਕ 'ਤੇ ਰਹਿੰਦੇ ਇਕ ਗੁਰਵਿੰਦਰ ਗੁਸਰ ਤੋਂ ਲੀ, ਐਸ. ਪੀ, ਅਤੁਨ ਪਰਿਵਰ ਨੂੰ ਜੀਤੀ ਹਨ ਬਦੀ ਬਣਾ ਕੇ ਐਸ. ਪਿੱਸ ਅਤੁਨ ਲੁਟੇਰੇ 9 ਲੁੱਖ ਦੇ ਕਰੀਬ ਨਗਦੀ ਅਤੇ 22-

ਵਾਹਿਗੁਰੂ ਦਾ ਸਿਮਰਨ ਕੀਤਾ । ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕਰਨੈਲ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ, ਖਜਾਨਚੀ

ਸ਼੍ਰੀ ਸਿੱਧ ਬਾਬਾ ਸੋਚਲ ਮੇਲਾ 17 ਸਤੰਬਰ ਨੂੰ, ਝੰਡੇ ਦੀ ਰਸਮ 18 ਅਗਸਤ ਨੂੰ ਰੋਜਾ ਸ਼ਰੀਫ ਦਾ ਸਲਾਨਾਂ ਉਰਸ 1 ਸਤੰਬਰ ਤੋਂ 3 ਸਤੰਬਰ ਤੱਕ ਮਨਾਇਆ ਜਾਵੇਗਾ: ਡਿਪਟੀ ਕਮਿਸ਼ਨਰ

ਜਲਧਰ 13 ਅਗਸਤ (ਪੁ.ਪ) ਵਿਸਵ ਪ੍ਰਸਿੱਧ ਸ੍ਰੀ ਸਿੱਧ ਬਾਬਾ ਸੋਢਲ ਮੇਲਾ 17 ਸਤੰਬਰ ਨੂੰ ਅਨੰਤ ਚੈਂਦਸ ਵਾਲੇ ਦਿਨ ਮਨਾਇਆ ਜਾਵੇਗਾ।ਇਸ ਸਬੰਧੀ ਸ੍ਰੀ ਸਿੱਧ ਬਾਬਾ ਸੋਢਲ ਮੰਦਰ ਤਾਲਾਬ ਕਾਰਸੇਵਾ ਕਮੇਟੀ ਵੱਲੋਂ ਬਾਬਾ ਜੀ ਦਾ ਝੰਡਾ ਚੜ੍ਹਾਉਣ ਦੀ ਰਸਮ 18 ਅਗਸਤ ਨੂੰ ਅਦਾ ਕੀਤੀ ਜਾਵੇਗੀ। ਉਕਤ ਫੈਸਲਾ ਸ੍ਰੀ ਸਿੱਧ ਬਾਬਾ ਸੋਢਲ ਮੰਦਰ ਵਿਖੇ ਕਮੇਟੀ ਪ੍ਰਧਾਨ ਯਸਪਾਲ ਮੰਦਰ ਵਿੱਖੇ ਕਮੇਟੀ ਪ੍ਰਧਾਨ ਯਸਪਾਲ ਰਾਹਕ ਤੇ ਉਪ ਪ੍ਰਧਾਨ ਓਮ ਪ੍ਰਕਾਸ ਸੰਪਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਲਿਆ ਗਿਆ। ਇਸ ਦੌਰਾਨ ਯਸਪਾਲ ਨਾਕੁਕ ਤੇ ਓਮਿਕੁਸਾ ਸੰਪਲ ਨੇ ਦੱਸਿਆ ਕਿਸ ਸ਼੍ਰੀ ਸਿੱਧ ਬਾਬਾ ਸੰਵਲ ਮੇਲੇ ਦੇ ਸਬੰਧ 'ਚ 16 ਸਤੰਬਰ ਸਤੰਬਰ ਨੂੰ ਸਵੇਰੇ ਹਵਨ ਯਗਿ ਨਾਲ

ਨੂੰ ਮੰਦਰ ਦੇ ਵਿਹੜੇ 'ਚ ਭਗਵਤੀ ਕੀਤਾ ਜਾਵੇਗਾ। ਇਸ ਦੌਰਾਨ ਸਾਰਾ ਜਾਗਰਣ ਕਰਵਾਇਆ ਜਾਵੇਗਾ। ਇਸੇ ਦਿਨ ਮਹਿਲਾ ਸ਼ੈਕੀਰਤਨ ਮੰਡਲੀ



ਵਤਿਹਗੜ੍ਹ ਸਾਹਿਬ, 13 ਅਗਸਰ (ਕਰਜਿੰਦਰ ਸਿੰਘ ਪਨਾਗ) ਰੋਜ਼ਾ ਸ਼ਰੀਫ ਵਿਖੇ ਪਰਤਾਰ) ਗੋਜ਼ਾ ਸ਼ਰੀਫ ਵਿਖੇ ਪਰਤਾਰ ਸ਼ੇਖ ਅਹਿਮਦ ਮੁਜਦਿਦ ਅਲਫਸਾਨੀ ਦੀ ਯਾਦ ਵਿੱਚ 1 ਤੋਂ 3 ਸਤੰਬਰ ਤੱਕ ਮਨਾਏ ਜਾ ਰਹੇ ਰਿੰਨ ਰੋਜ਼ਾ ਸਾਲਾਨਾ ਉਹਸ ਦੇ ਮੌਕੇ 3 ਆਉਣ ਵਾਲੇ ਸ਼ਰਧਾਲ੍ਹਾਂ ਦੀ ਸਮੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾਣ ਵਾਲੇ ਲੰਡੀਦੇ ਪ੍ਰਬੰਧਾਂ ਦਾ ਜਾਇੜਾ ਲੈਣ ਲੰਡੀਦੇ ਪ੍ਰਬੰਧਾਂ ਦਾ ਜਾਇੜਾ ਲੈਣ ਲੰਡੀਏ ਪ੍ਰਬੰਧਾਂ ਦਾ ਜਾਇੜਾ ਲੈਣ

ਲਈ ਇੱਕ ਵਿਸ਼ੇਸ਼ ਮੀਟਿੰਗ ਡਿਪਟੀ ਲਈ ਇੱਕ ।ਵਸ਼ਸ਼ ਸ਼।।ਟਗ ।ਡਪਟ। ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ। ਉਨ੍ਹਾਂ ਸਮੂਹ ਕੰਪਲੇਕਸ ਵਿਖੇ ਹੋਈ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਦੇਸ਼ ਵਿਦੇਸ਼ ਤੋਂ ਇਸ ਉਰਸ 'ਤੇ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਸਾਰੇ ਲੋੜੀ ਦੇ ਪ੍ਰਬੇਲ ਸਮੁੰਤ ਰਹੀ ਸ਼ਰਦੇਸ਼ ਕਰਨੇ ਯਕੀਨੀ ਬਣਾਉਣ ਸ਼੍ਰੀਮਤੀ ਸ਼ੇਰਗਿੱਲ ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਰਧਾਲੂਆਂ ਦੀ ਸੁਰੱਖਿਆ ਲਈ ਢੁਕਵੇਂ ਪ੍ਰਬੰਧ ਕਰਨ ਅਤੇ ਉਰਸ



ਵਾਹਨਾਂ ਦੀ ਪਾਰਕਿੰਗ ਦੀ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਆਖਿਆ। ਉਨ੍ਹਾਂ ਜ਼ਿਲ੍ਹਾ ਮੰਡੀ ਅਫਸਰ ਅਤੇ ਨਗਰ ਕੌਸਲ ਸਰਹਿਦ ਦੇ ਕਾਰਜ ਸਾਧਕ ਅਫਸਰ ਨੂੰ ਰੋਜਾ ਸ਼ਰੀਫ ਅਤੇ ਮਿੰਡ ਸ਼ਰਾਸ ਵਿਖੇ ਪੀਣ ਵਾਲੇ ਸਾਫ ਸੁਥਰੇ ਪਾਣੀ ਦਾ ਪ੍ਰਬੰਧ ਕਰਨ ਤੋਂ ਇਲਾਵਾ ਨਗਰ ਕੌਸਲ ਸਰਹਿਦ ਦੇ ਕਾਰਜ ਸਾਗ਼ਨ ਅਫਸਰ ਨੂੰ ਰੋਜਾ ਸਰੀਫ

ਦੀ ਸਹੂਲਤ ਲਈ ਰੇਲਵੇ ਸਟੇਸ਼ਨ ਸਰਹਿੰਦ ਵਿਖੇ ਸਵਾਗਤੀ ਕਾਉਂਟਰ ਪੋਲਣ ਲਈ ਵੀ ਕਿਹਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਰੇਜ਼ਾ ਸਰੀਫ ਦੇ ਸਲਾਨਾਂ ਉਰਸ ਲਈ ਵੱਖ-ਵੱਖ ਕਮੇਟੀਆਂ ਦਾ ਗਠਨ

Court Notice (U/o 5 Rule 20 CPC) In the Court of Ms. Minakshi Mahajan

Payal. CNR No. PBLDD0-000012-2019 Next Date: 18-09-2024 M/S Karamsar Trading Co Village Rara Sahib, Teh.

Ravneet Kaur

Publication Issued To:

village Salana, Dulla Singh la, Teh. Amloh, Distt. ehgarh Sahib, Punjab. In above titled case, the

 Sukhjinder Singh S/o K
 Singh Village Lakhanpur, Teh Singh Village Lakmanpu Distt. Fatehgarh Sahib. In above titled case, t endant(s)/respondent(s) co not be served. It is ordered tha

M/S Sun Rise Rice Mills

Publication issued To :

in 18-09-2024 at 10:00 a.m.

For details logon to https://hi courtchd.gov.in/?trs=distri notice&district=Ludhian

ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਈਸ਼ਾ ਸਿੰਗਲ, ਰੇਜ਼ਾ ਸ਼ਰੀਫ ਦੇ ਖਲੀਫਾ ਸਈਅਦ ਸਾਦਿਕ ਰਜ਼ਾ, ਅਤੇ ਮੈਡੀਕਲ ਟੀਮਾਂ ਉਪਲਬਧ ਅਤ ਸੰਡਾਕਲ ਟੀਸਾ ਉਪਲੰਥਪ ਕਰਵਾਉਣ, ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਰਜ਼ੀ ਪਖਾਨੇ ਬਣਵਾਉਣ ਤੇ ਮੌਬਾਈਲ ਪਖਾਨਿਆਂ ਸਹਾਇਕ ਸਿਵਲ ਸਰਚਨ

ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸੂਰੀਆ ਨਿਟਵੇਅਰ ਲਿਮਟਿਡ

ਵੇਂ ਬਸਾਈਟ: w

30 ਜੂਨ, 2024 ਨੂੰ ਸਮਾਪਤ ਹੋਈ ਤਿਮਾਹੀ ਲਈ ਸਟੈਂਡਅਲੋਨ ਅਣ-ਅਡਿੰ ਵਿੱਤੀ ਨਤੀਜਿਆਂ ਦਾ ਅੱਸ਼ (ਸੇਬੀ (ਐਲਓਡੀਆਰ) ਰੈਗੂਲੇਸਨਜ, 2015 ਦਾ ਰੈਗੂਲੇਸਨ 47(1) (ਬੀ))

ਲੱਖਾਂ ਵਿੱਚ ਰਕ						
	ਤਿਮਾਹੀ ਸਮਾਪਤ			ਸਾਲ ਖਤਮ		
ਵੇਰਵੇ	30.06.2024	31.03.2024	30.06.2023	31.03.202		
	(ਅਣ-ਆਫ਼ਿਟ)	(ਅਫਿਟ)	(ਅਣ-ਆਫ਼ਿਟ)	(भाविट)		
ਕੁੱਲ ਆਮਦਨ	11.61	1.03	0.00	1.0		
ਮਿਆਦ ਲਈ ਸੁੱਧ ਲਾਭ/(ਹਾਨੀ) (ਟੈਕਸ ਤੋਂ						
ਪਹਿਲਾਂ, ਬੋਮਿਸਾਲ ਅਤੇ/ਜਾਂ ਅਸਧਾਰਨ						
ਵਸਤੂਆਂ)	(8.28)	(1.84)	(7.81)	(9.09		
ਟੈਕਸ ਤੋਂ ਪਹਿਲਾਂ ਦੀ ਮਿਆਦ ਲਈ ਸੁੱਧ						
ਲਾਭ/(ਹਾਨੀ) (ਬੋਮਿਸਾਲ ਅਤੇ/ਜਾਂ						
ਅਸਧਾਰਨ ਵਸਤੁਆਂ ਤੋਂ ਬਾਅਦ)	(8.28)	(1.84)	(7.81)	(9.09		
ਟੈਕਸ ਤੋਂ ਬਾਅਦ ਦੀ ਮਿਆਦ ਲਈ ਸੁੱਧ						
ਲਾਭ/(ਹਾਨੀ) (ਬੋਮਿਸਾਲ ਅਤੇ/ਜਾਂ						
ਅਸਧਾਰਨ ਚੀਜਾਂ ਤੋਂ ਬਾਅਦ)	(8.28)	(2.02)	(7.81)	(9.27		
ਮਿਆਦ ਲਈ ਕੁੱਲ ਵਿਆਪਕ						
ਆਮਦਨ [ਅਵਧੀ (ਟੈਕਸ ਤੋਂ ਬਾਅਦ) ਅਤੇ						
ਹੋਰ ਵਿਆਪਕ ਆਮਦਨ (ਟੈਕਸ ਤੋਂ						
ਬਾਅਦ) ਲਈ ਮੁਨਾਵਾ/(ਹਾਨੀ) ਨੂੰ ਸਾਮਲ						
ਕਰਨਾ]	(8.28)	(2.02)	(7.81)	(9.27		
ਇਕੁਇਟੀ ਸ਼ੇਅਰ ਪੂੰਜੀ	259.78	259.78	259.78	259.7		
ਰਿਜਰਵ (ਮੁਲਾਂਕਣ ਰਿਜਰਵ ਨੂੰ ਛੱਡ ਕੇ)						
ਜਿਵੇਂ ਕਿ ਪਿਛਲੇ ਸਾਲ ਦੀ ਆਡਿਟ ਕੀਤੀ						
ਬੈਲੇਂਸ ਸੀਟ ਵਿੱਚ ਦਿਖਾਇਆ ਗਿਆ ਹੈ)	-	-	-	(32.73		
ਲਗਾਤਾਰ ਅਤੇ ਬੰਦ ਕੀਤੇ ਕਾਰਜਾਂ ਲਈ						
ਪ੍ਰਤੀ ਸੇਅਰ ਕਮਾਈ (ਰੁਪਏ 10/– ਪ੍ਰਤੀ))–						
1. ਮੁੱਢਲੇ	(0.3)	(0.08)	(0.3)	(0.36		

: -ਮੁੱਕਰਤ ਐਸਟੀਬੀਆਈ ਪਸ਼ਜ਼ੀ ਦੇਣ ਦੀਆਂ ਜ਼ਿੰਮੇਵਾਰੀਆਂ ਅਤੇ ਖ਼ਬਾਬੇ ਦੀਆਂ ਲੋੜਾਂ। ਨੈਗਕੇਸ਼ਨਜ਼: 2015 ਬਰੂਬਰ ਅਨੁਸ਼ਕਰ ਸੰਗਰ ਸਟਾਕ ਐਕਸਚੇਂਜ ਕੋਲ ਦਾਇਕ ਕੀਤੇ ਗਏ ਤਿਮਾਹੀ ਵਿੱਤੀ ਨਤੀ ਦਾ ਇੱਕ ਐਕਸਟਰੈਕਟ ਹੈ। ਤਿਮਾਹੀ ਵਿੱਤੀ ਨਤੀਜਿਆਂ ਦਾ ਪੂਰਾ ਵਾਰਮੈਟ ਸਟਾਕ ਐ www.bseinda.com ਅਤੇ ਕੰਪਨੀ ਦੀ ਵੈੱਬਜਾਈਟ www.sueryaaknitwear.cc

ਕਰਨਵੀਰ ਕਟਾਰੀਆ ਯੁਥ ਆਗੂ ਨੇ ਲਾਲਪੁਰ ਝੁੱਗੀਆਂ ਪਿੰਡ ਦੇ ਨੌਸਵਾਨਾਂ ਨੂੰ ਸਪੌਰਟਸ ਕਿੱਟ ਦਿੱਤੀ

ਸਹੀਦ ਭਗਤ ਸਿੰਘ ਨਗਰ 14 ਅਗਸਤ (ਪ ਪ) ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਪੰਜਾਬ ਵਿੱਚ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਪਿੰਡਾਂ ਵਿੱਚ ਖੇਡ ਮੇਲਿਆਂ ਦਾ ਵੀ ਆਯੋਜਨ ਕੀਤਾ ਗਿਆ ਸੀ ਤਾਂ ਜੋ ਨੌਜਵਾਨ ਨੁਸ਼ਿਆਂ ਤੋਂ ਰਹਿਤ ਹੋ ਕੇ ਤੇ ਵੀ ਆਯੋਜਨ ਕੀਤਾ ਗਿਆ ਸੀ ਤਾਂ ਜੋ ਨੌਜਵਾਨ ਨਿਰਿਆ ਤੋਂ ਰਹਿਤ ਹੋ ਕੇ ਤੋਂ ਤਰਗੁਜ਼ਤ ਹੋ ਕੇ ਦੇਸ਼ਾ ਦਾਨ ਚੋਨਾ ਕਰ ਸਕਦਾ ਦਿਹਾਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਨਵੀਰ ਕਟਾਰੀਆ ਯੂਬ ਆਗੂ ਅਮ ਆਦਮੀ ਪਾਕਟੀ ਨੇ ਅੱਜ ਸਿੰਡ ਨਾਲਪੁਰ ਤੁੰਗੀਆਂ ਦੇ ਨੌਜਵਾਨਾਂ ਨੂੰ ਪੈਂਡ ਕਿੱਟ ਵੇਡਰ ਵੱਲੋਂ ਕੀਤਾ । ਕਰਨਵੀਰ ਕਟਾਰੀਆ ਨੇ ਕਿਹਾ ਕਿ "ਤੇਦਰੁਸਤ ਸਰੀਰ ਵਿੱਚ ਹੀ, ਤੰਦਰੁਸਤ ਮਨ ਦਾ ਵਾਸ ਹੁੰਦਾ ਹੈ! ਇਸ ਲਈ ਭਗਵੰਤ ਮਾਨ ਮੁੱਤਾ ਮੇਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹੋਰੇਜ਼ ਪਿੰਡ ਦੇ ਨੌਜਵਾਨਾਂ ਤੁੰਬਾ ਤੀ ਤਾਂ ਗਗੂਰ ਕੀਤਾ ਜਾ ਰਿਹਾ ਤੋਂ ਤਾਂ ਜੋ ਹਰੇਸ਼ ਨੌਜਵਾਨ ਤੰਦਰੁਸਤ ਹੋ ਸੋਗ ਇਸਦੀ ਜਾਣਕਾਰੀ ਮੀਡੀਆ ਨੂੰ ਦਿੰਦੇ ਹੋਏ ਚੰਦਰ ਮੋਹਨ ਜੀਤੀ ਹਲਕਾ ਮੀਡੀਆ ਇੰਚਾਰਜ਼ ਨੇ ਗਿੰਗ ਵਿੱਚ ਗਰੰਤ ਜਾ ਨੂੰ ਪੁੱਖ ਮੰਤਰੀ ਪੰਜਾਬ, ਨੌਜਵਾਨਾਂ ਪ੍ਰਤੀ ਬਹੁਤ ਤੁਹਿਰਦਾ ਹਨ ਇਸ ਮੇਕੇ ਕਰਨਜੀਤ ਸਿੰਘ, ਮੁਲਜਤ ਸਿੰਘ, ਸਵਕਾਨ ਸਿੰਘ, ਸੁਰਥੀਕ ਸਿੰਘ, ਸੁਰਜੀਕ ਸਿੰਘ, ਮੁਸ਼ਜੀਤ ਸਿੰਘ, ਸਵਕਨ ਸਿੰਘ, ਸੁਰਥੀਵੰਦਰ ਸਿੰਘ, ਗੁਰਦੀਪ ਸਿੰਘ, ਮਾਨ ਸਿੰਘ ਆਦਿ

ਐੱਸ ਐੱਸ ਐੱਮ ਗਲੰਬਲ ਸਕੂਲ ਵਿੱਚ ਵਿਦਿਆਰਥਣਾਂ ਦੇ ਸਾਂਭਿਆਚਾਰਕ ਮਕਾਬਲੇ ਕਰਵਾਏ ਗਏ

ਜੀਰਾ 13 ਅਗਸਤ (ਪ.ਪ) -ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਐੱਸ ਐਸ.ਐੱਮ ਗਲੋਬਲ ਸਕੂਲ ਕੱਸੇਆਣਾ ਵਿਖੇ ਵਿਦਿਆਰਥਣਾਂ ਦੇ ਸੱਭਿਆਚਾਰਕ ਵਾੱਖ ਵੱਖ ਸਦਨਾਂ ਦੇ ਵੱਖ-ਵੱਖ ਗਤੀਵਿਧੀਆਂ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ 'ਲੋਕ ਗੀਤ' ਵੱਖ ਗਤੀਵਿੰਦੀਆਂ ਦੇ ਮੁਕਾਬਲੇ ਕਰਵਾਦੇ ਗਏ। ਜਿਸ ਵਿੱਚ ਲਿੰਗ ਗੀਤਾਂ ਹਾਗਿਣਨ, ਕੇਸ ਸਿਗਪ, ਕਲਾਤਮਕ ਚੁੜੀਆ ਅਤੇ ਮਹਿੰਦੀ ਕਲਾ ਪ੍ਰਦੇ ਬੂਹ ਵਿੱਚ ਆਰੰਜਿਕ ਸਨ। ਲਗਾਤਾਰ ਦੇ ਦਿਨ ਚੱਲੇ ਇਹਨਾਂ ਮੁਕਾਬਲਿਆਂ ਵਿੱਚ ਆਰੰਜਿਕ ਸਨ। ਲਗਾਤਾਰ ਦੇ ਦਿਨ ਚੱਲੇ ਇਹਨਾਂ ਮੁਕਾਬਲਿਆਂ ਵਿੱਚ ਵਿਦਿਆਰਥਣਾ ਨੇ ਆਪਣੀ ਕਲਾ ਦੇ ਜੰਹਰ ਵਿਦਾਏ ਅਤੇ ਸਨਮਾਨ ਪ੍ਰਾਪਤ ਕੀਤੇ। ਲੋਕ ਗੀਤਾ ਗਾਇਨ ਮੁਕਾਬਲੇ ਵਿੱਚ ਸਕੂਲ ਦੇ ਅਧਿਆਪਕ ਮੈਡਮ ਸਾਤੀ, ਹਰਜਿੰਦਰ ਸਿੰਘ ਤੇ ਗੁਰਦਰਸ਼ਨ ਸਿੰਘ, ਕੰਸ ਸਿਗਾਰ ਮੁਕਾਬਲੇ ਵਿੱਚ ਮੁਕਾਬਲਾ ਹੈ। ਸੁਲਗਿਤਾ ਤੋਂ ਕਰਨਾਈ ਕਰੋ, ਮਹਿੰਦੀ ਕਰਾ ਮੁਕਾਬਲੇ ਵਿੱਚ ਮਿਲਮ ਪਾਰਸੀ ਤੇ ਸਰਬਜ਼ੀਤ ਕੌਰ ਅਤੇ ਕਲਾਤਮਕ ਚੂੜੀਆਂ ਲਈ ਸੁਨੀਤਾ ਰਾਣੀ ਅਤੇ ਅਮਨਪੀਤ ਕੌਰ ਨੇ ਜੰਜਾਂ ਦੀ ਭੂਮਿਕਾ ਨਿਤਾਰੀ।

ਦੀਆਂ ਮੈਂਬਰ ਸ੍ਰੀ ਸਿੱਧ ਬਾਬਾ ਸੋਢਲ ਦੀ ਮਹਿਮਾ ਦਾ ਗੁਣਗਾਨ ਕਰਨਗੀਆਂ ਕਮੇਟੀ ਵੱਲੋਂ ਵੱਖ-ਵੱਖ ਪ੍ਰਕਾਰ ਦੇ ਪਕਵਾਨਾਂ ਦਾ ਭੰਡਾਰਾ ਦਿਨ ਭਰ ਜਾਰੀ ਰਹੇਗਾ। ਕਮੇਟੀ ਵੱਲੋਂ ਸਹਿਰ

ਦੇ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਜਿਸ ਲਈ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ

एग्टीहेट मबुलम औमेंमीटेस्ट मिल्ला स्री भुवडमन मानिस हंलें हुमना ਬਲੰਡ ਡੋਨੇਸ਼ਨ ਕੈਂਪ ਸਿਵਲ ਰਸਪਤਾਲ ਮਲੱਟ ਵਿਖੇ ਲਗਾਇਆ ਗਿਆ

ਮਲੌਟ, 13 ਅਗਸਤ (ਪੁ.ਪ) ਪ੍ਰਾਈਵੇਟ ਸਕੂਲਸ ਐੱਸਸ਼ੋਇਸ਼ਨ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਅੱਜ ਸਿਵਲ ਹਸਪਤਾਲ ਮਲੌਟ ਵਿਖੇ ਦੂਸਰਾ ਬਲੱਡ ਡੈਨੇਸ਼ਨ ਕੈਂਪ ਲਗਾਇਆ ਗਿਆ। ਜਿਸ ਵਿੱਚ 40 ਯੂਨਿਟ ਖੂਨ ਇਕੱਠਾ ਕੀਤਾ ਗਿਆ।

ਬੇਦਖਲੀ ਨੋਟਿਸ

ਅਸੀਂ ਮਲਾਗਰ ਸਿੰਘ ਪੱਤਰ ਹਰਨਾਮ ਸਿੰਘ ਵਾ ਕਰਮਜੀਤ ਕੌਰ ਪਤਨੀ ਮਲਾਗ ਅਸੀਂ ਮਲਾਗਰ ਸਿਘ ਪੁੱਤਰ ਹਰਨਾਮ ਸਿਘ ਵਾ ਕਰੇਮਜੀਤ ਕੌਰ ਪਤਨੀ ਮਲਾਗਰ ਸਿਘ ਵਾਸੀ ਪਿੰਡ ਦਰੂਹਰ ਮਜਦਾ ਕਲਾ, ਜਿਲ੍ਹਾ ਵਤਿੰਗੜ੍ਹਾ ਸੁਹਿਰ ਦੇ ਹਿੰਦਣ ਵਾਲੇ ਬਿਲਾਨ ਕਰਦੇ ਹਾਂ ਕਿ ਸਾਭਾ ਲੜਕਾ ਬਲਵਿੰਦਰ ਸਿਘ, ਨੂੰਹ ਨਵਜੇਤ ਕੰਰ ਸਾਡੇ ਕਹਿਣ ਤੋਂ ਬਾਹਰ ਹੈ। ਇਸ ਲਈ ਅੱਗੇ ਆਪਣੇ ਲੜਕੇ ਬਲਵਿੰਦਰ ਸਿਘ, ਨੂੰਹ ਨਵਜੇਤ ਕੌਰ ਨੂੰ ਆਪਣੀ ਬੱਲ-ਅੱਥਲ ਜਾਇਦਾਦ ਤੋਂ ਬੇਦਖਲ ਕਰਦੇ ਹਾਂ। ਜੇਸ਼ਕ ਕੌਈ ਵੀ ਉਨ੍ਹਾਂ ਨਾਲ ਲੈਣ-ਦੇਣ ਕਰਦਾ ਹੈ ਤਾਂ ਉਹ ਖੁਦ ਜ਼ਿਮੇਵਾਰ ਹੋਵੇਗਾ। ਸਬੰਧਿਤ ਨੇਣ ਕਰਨ।

ਬੇਦਖਲੀ ਵਾਪਸੀ ਨੋਟਿਸ

ਮੈਂ ਰਜਿਦਰ ਕੌਰ ਪਤਨੀ ਸਵ. ਸ. ਗੁਰਦੇਵ ਸਿਘ ਵਾਸੀ ਗਲੀ ਨੇ. 1, ਨਿਊ ਸਤਗੁਰੂ ਨਗਰ, ਲੌਹਾਰਾ, ਜਿਲ੍ਹਾ ਲੁਧਿਆਣਾ ਦਾ ਰਹਿਣ ਵਾਲੀ ਬਿਆਨ ਕਰਦੀ ਹਾਂ ਕਿ ਮੇਰਾ ਲੜਕਾ ਕਮਲਜੀਤ ਸਿੰਘ ਅਤੇ ਉਸਦੀ ਪਤਨੀ ਰਜਨੀਤ ਕੌਰ ਮੇਰੇ ਕਹਿਣੇ ਤੋਂ ਬਾਹਰ ਸਨ, ਜਿਸ ਕਰਕੇ ਮੈਂ ਉਨ੍ਹਾਂ ਨੂੰ ਆਪਣੀ ਸਾਰੀ ਚੱਲ-ਅੁਚੱਲ ਜਾਇਦਾਦ ਤੋਂ ਬੇਦਖਲ ਕਰਕੇ ਉਨ੍ਹਾਂ ਨਾਲੋਂ ਆਪਣਾ ਵਾਹ-ਵਾਸਤਾ ਤੌੜ ਲਿਆ ਸੀ, ਜਿਸ ਸਬੰਧੀ ਮੈਂ ਰੋਜ਼ਾਨਾ ਸੂਰਜ ਅਖਬਾਰ ਵਿੱਚ ਵੀ ਜਨਤਕ ਨੈਟਿਸ ਮਿਤੀ 20 ਅਪ੍ਰੈਲ 2017 ਨੂੰ ਦਿੱਤਾ ਸੀ। ਹੁਣ ਮੋਗਾ ਲੜਕਾ ਕਾਲਜੀਤ ਸਿਘ ਤੀ ਉਸਦੀ ਪਤਨੀ ਰਜਨੀਤ ਕੌਰ ਮੇਰੇ ਕਹਿਣੇ ਵਿੱਚ ਹਨ। ਜਿਸ ਕਰਕੇ ਮੈਂ ਉਨ੍ਹਾਂ ਦੀ ਬੇਂਦਖਲੀ ਖਾਰਜ ਕਰਦੀ ਹਾਂ ਤੇ ਹੁਣ ਉਹ ਮੇਰੇ ਪਰਿਵਾਰ ਦਾ ਪੂਰਨ ਤੌਰ `ਤੇ ਹਿੱਸਾ



ਕਾਰਜ ਸਾਧਕ ਅਫਸਰ ਨੂੰ ਰੋਜਾ ਸ਼ਰੀਫ ਦੇ ਆਲੇ ਦੁਆਲੇ ਸਾਫ਼ ਸਫਾਈ ਦੇ **Court Notice**

(U/o 5 Rule 20 CPC) In the Court of Sh. Muneesh Arora Principal Judge Family Court, CNR No. PBPT01-004270-2022 of Date := 01-10-202

Harpreet Singh

Principal Judge Family Court Patiala